

FMHL/SEC/AGM/2024

July 11, 2024

BSE Limited Corporate Services Department Phiroze Jeejeebhoy Towers Dalal Street, Mumbai – 400 001 Scrip Code: 523696

Sub: Newspaper Advertisements under Regulation 47 of SEBI (Listing Obligations & Disclosure

Requirements) Regulations, 2015

Ref: Corrigendum to the AGM Notice

Dear Sir/Madam,

Pursuant to Regulation 47 of SEBI (Listing Obligations and Disclosure Requirements) Regulations, 2015, please find enclosed copies of newspaper advertisements published on July 11, 2024 in the columns of English daily "Business Standard", all editions and Punjabi daily "Rozana Spokesman", Mohali edition, regarding the corrigendum to the AGM Notice.

This is for your information and record.

Thanking you,

Yours faithfully,

For Fortis Malar Hospitals Limited

Srishty Company Secretary & Compliance Officer (Membership No. A62933)

Encl.A/a

Website: www.fortismalarhospital.com

DISCLAIMER CLAUSE OF NSE: It is to be distinctly understood that the permission given by NSE should not in any way be deemed of construed that the Offer Document has been cleared or approved by NSE nor does it certify the correctness or completeness of any of the contents of the Offer Document. The investors are advised to refer to page 212 of the RHP for the full text of the Disclaimer Clause of NSE.

GENERAL RISK: Investments in Equity and Equity related securities involve a degree of risk and investors should not invest any funds in this Issue unless they can afford to take the risk of losing their entire investment. Investors are advised to read the risk factors carefully before taking an investment decision in the Issue. For taking an investment decision, investors must rely on their own examination of our Company and the Issue including the risks involved. The Equity Shares issued in the Issue have not been recommended or approved by the Securities and Exchange Board of India ("SEBI"), nor does SEBI guarantee the accuracy or adequacy of the Red Herring Prospectus Specific attention of the investors is invited to the section "Risk Factors" beginning on page 19 of the RHP.

LEAD MANAGERS



Place: Ratlam

etender.up.nic.in.

बैंक आग़ा बड़ान. Bank of Baroda

INTERACTIVE FINANCIAL **SERVICES LIMITED**

Office No. 508, Fifth Floor, Priviera, Nehru Nagar, Ahmedabad - 380 015, Gujarat, India. Telephone.: 079 4908 8019 (M): +91-9898055647 Web Site: www.ifinservices.in Email: mbd@ifinservices.in Investor Grievance Email: info@ifinservices.in Contact Person: Mr. Pradio Sandhir

SEBI Reg. No.: INM000012856

CIN: L65910GJ1994PLC023393

REGISTRAR TO THE ISSUE



Business Park, Next to Ahura Centre, Mahakali Caves Road, Andheri (East), Mumbai - 400093 Tel No.: 022-62638200 Fax: 022-62638299 Website: www.bigshareonline.com E-Mail: ipo@bigshareonline.com Investor Grievance Email: investor@bigshareonline.com Contact Person: Vinavak Morbale

SEBI Reg. No.: INR000001385

COMPANY SECRETARY AND **COMPLIANCE OFFICER**



Privanka Bakhtvarpur **KATARIA INDUSTRIES LIMITED**

Registered Office: 34-38 and 44, Industrial Area, Ratlam, Madhya Pradesh-457001 India. Mobile No: 07412 299407, 07412 261012 Website: www.katariaindustries.co.in E-mail: info@katariagroup.co.in

Investors can contact the Company Secretary and Compliance Officer, BRLMs or the Registrar to the Issue in case of any pre Issue or post Issue related problems, such as non-receipt o letters of Allotment, non-credit of Allotted Equity Shares in the respective beneficiary account, non-receipt of refund orders o non-receipt of funds by electronic mode.

AVAILABILITY OF RHP: Investors should note that investment in Equity Shares involves a high degree of risk and investors are advised to refer to the Red Herring Prospectus and the Risk Factor contained therein, before applying in the Issue. Full copy of the Red Herring Prospectus shall be available at the website of Stock Exchange www.nseindia.com, the website of Book Running Lead Managers www.ifinservices.in and from the Registered Office of the Company.

AVAILABILITY OF BID-CUM-APPLICATION FORMS: Bid-Cum-Application forms can be obtained from the Registered Office of the Company: Kataria Industries Limited (Telephone: 07412 299407, 07412 261012) BRLM: Interactive Financial Services Limited +91 079- 49088019, (M): +91-9898055647), Syndicate Member: Aftertrade Broking Private Limited (Formerly Known as RCSPL Share Broking Private Limited) (Telephone: +91 7801918080), Registered Brokers, RTA and CDPs participating in the Issue. Bid-cum-application Forms will also be available on the websites of, NSE (www.nseindia.com) and the designated branches of SCSBs, the list of which is available at websites of the Stock Exchange and SEBI.

SYNDICATE MEMBER: Aftertrade Broking Private Limited (Formerly Known as RCSPL Share Broking Private Limited)

U. P. STATE SUGAR CORPORATION LTD.
VIPIN KHAND, GOMTI NAGAR, LUCKNOW-226010
Ph. No. 0522-2307826/28 www.upsugcorp.in
Email: upstatesugarcorporation@gmail.com

Invitation of e-Bids

for Supply of spares, Retrofitting of ESP (for Bagasse Fired Boiler) installed in Munderwa & Pipraich Unit of U.P. State Sugar Corporation Ltd. of UPSSCL

Ton Capacity ESP (For Bagasse Fired Boiler) of Munderwa & Pipraich

Units of U.P. State Sugar Corporation Ltd., including dismantling/

unloading of existing ESP's spares. Bid Document containing details

of scope of work, eligibility criteria, technical specifications, other

terms & conditions can be downloaded from www.upsugcorp.in or

www.etender.up.nic.in as per conditions given in tender form

upto 18.07.2024 till 5:00 PM. Technical e-bids shall be opened on 19.07.2024 at 11:00 AM. Managing Director, UPSSCL reserves the

right to reject any/all tenders without assigning any reason.

Interested Bidders may submit their e-Bid on the website

बैंक ऑफ़ बड़ौदा - Branch: Pokhran, Opp. Bus Stand, Jodhpur Road, (Jaisalmer

APPENDIX IV [See Rule 8(1)] POSSESSION NOTICE (For Immovable Property/ies)

nereas, The undersigned being the Authorized Officer of the **Bank of Baroda** under th curitization and Reconstruction of Financial Assets and Enforcement of Security Interest Ac

2002 (54 of 2002) and in exercise of powers conferred under Section 13(12) read with Rule (3

of the Security Interest (Enforcement) Bules, 2002, issued a demand notice dated 20.04.2024

of the security interest (Enrotement) Nuise, 2002, Issued a demand notice dated 2.04-2024.

Calling upon the Borrower / Proprietor/ Gurantors: - (1) M/s Bhawani Enterprises through its proprietor Shri Gopal Singh (2) Shri Gopal Singh S/o Shri Dhan Singh, (3) Shri Chhagar Singh S/o Shri Dhan Singh, (4) Shri Anop Singh S/o Shri Dhan Singh, Address:- Village Gad Champawata, Baghthal, Bhaniyana, Jaisalmer (5) Smt. Uchhab Kanwar W/o Shri Gula Singh (6) Shri Gulab Singh S/o Shri Dhan Singh, Address:- House no. 245, Tirupati Nagar Dhah (6) Shri Gulab Singh S/o Shri Dhan Singh, Address:- House no. 245, Tirupati Nagar

Pokinran to repay the amount mentioned in the notice being is Rs.25,76,985.59 (Rupees Twenty Five Lakh Seventy Six Thousand Nine Hundred Eighty Five and Paisa Fitty Nine Only] as on 19.4.2024 (Inclusive interest up to 13.04.2024) with further interest until payment in full within 60 days from the date of receipt of the said notice

The Borrower's Mortgagor's/Guarantor's having failed to repay the amount, notice is hereby

given to the borrower mortgagor and the public in general that the undersigned has take

ossession of the property described herein below in exercise of powers conferred on him/he inder Sub Section (4) of Section 13 of Act read with the Rule 8 of the Security Interes

E-mail: Pokhra@bankofbaroda.co.in

MANAGING DIRECTOR

Bank of Baroda

UPSSCL invites e-bids for Supply of spares, retrofitting of 145

BANKERS TO THE ISSUE/SPONSOR BANK / ESCROW COLLECTION BANK / PUBLIC ISSUE BANK / REFUND BANK: Kotak Mahindra Bank Limited All capitalised terms used herein and not specifically defined shall have the same meaning as ascribed to them in the RHP.

For KATARIA INDUSTRIES LIMITED On Behalf of the Board of Directors

Sd/-Arun Kataria

Managing Director DIN: 00088999

Disclaimer: KATARIA INDUSTRIES LIMITED is proposing, subject to applicable statutory and regulatory requirements, receipt of requisite approvals, market conditions and other considerations, to undertake an initial public offering of its Fquity Shares and has filed the RHP with Registrar of Companies, Gwalior on July 08, 2024. The RHP shall be available on the website of the BRLMs to the issue at www.ifinservices.in and websites of NSE i.e. www.nseindia.com. Investors should note that investment in equity shares involves a high degree of risk and for details relating to the same, see section titled "Risk Factors" beginning on page 19 of the RHP Potential investors should not rely on the RHP for making any investment decision.

The Equity Shares offered in the issue have not been and will not be registered under the U.S. Securities Act of 1933, as amended (the "Securities Act") or any state securities laws in the United States, and unless so registered, may not be offered or sold within the United States except pursuant to an exemption from, or in a transaction not subject to, the registration requirements of the Securities Act and any applicable U.S. state securities laws. There will be no public offering in the United States and the securities being offered in this announcement are not being offered or sold in the United States

Place : Tirupur

GARMENT MANTRA LIFESTYLE LIMITED

CIN: L18101TZ2011PLC017586 No.15, Murthys Plaza, Kariagounder Street, Khaderpet, Tirupur-641601.

Email ID: accounts@junctionfabrics.in Website: www.garmentmantra.com NOTICE OF THE EXTRA ORDINARY GENERAL MEETING OF THE COMPANY

otice is hereby given that the Extra ordinary General Meeting (EGM) of Garment Mantra Lifestyle Limited ("Th ompany") will be held on Saturday, the 03rd August, 2024 at 11:00 a.m. at Swaad Mantra Hotels and Restaurants No.8, College Road, Tirupur - 641602 to transact the business as set out in the notice dated 8th July, 2024 convening th

he said Notice of the EGM along with the proxy form and attendance slip has been sent to the members whose nam appeared in the Register of Members / Register of Beneficial owners as on close of the business hours 05th July 2024 maintained by the Depository Participants (DPs) /Company/ Registrar and Share Transfer Agent viz. Bigshare Services Private Limited through permitted mode.

The Notice along with Attendance slip and proxy form are also be available on the website of the company ww.garmentmantra.com, the website of the Stock exchange i.e. BSE Limited at www.bseindia.com. The notice wi ilso be available on the website of e-voting agency i.e. Bigshare Services Pvt Ltd at https://ivote.bigshareonline.com. A the documents referred in the notice are available at the registered office for inspection during normal business hours 10.00 am to 4.00 pm on all working days till the date of the said EGM. Even after registering for e-communication, the embers are entitled to receive such communication in physical form upon making a request for the same, by post free of cost. For any communication, the Members may send request to the company's compliance officer e-mail II companysecretary@junctionfabrics.in or to Registrar and Transfer Agent.

member entitled to attend and vote at the EGM is also entitled to appoint a proxy to attend and vote on a poll instead of mself/herself/itself and the proxy need not be a Member of the Company.

The Company has appointed Mr. G. Vasudevan, Practicing Company Secretary (Membership No.6699)/CP No, 6522) as the Scrutinizer to scrutinize the remote e-voting at the EGM in a fair and transparent manner.

terms of Section 108 of the Companies Act 2013 read with Rule 20 of the Companies (Management an Administration) Rules, 2014 ("the Rules") and Regulation 44 of the Securities and Exchange Board of India (Listin, Obligations and Disclosure Requirements), 2015, and the Secretarial Standards on General Meetings (SS-2) issued b e Institute of Company Secretaries of India, the members are provided with the facility to cast their vote electronical prough the e-voting services provided by Bigshare Services Pyt Ltd on all the resolutions set forth in the Notice of th GM. Further it is notified to the members that

The remote e-voting period commences on 31st July, 2024 at 9:00 a.m. and ends on 2nd August, 2024 at 5:00 p.m (IST). The remote e-voting will be disabled by Bigshare Services Private Limited thereafter and members will not b allowed to vote electronically beyond said date and time.

A person whose name is recorded in the register of members or in the register of beneficial owners maintained by the depositories as on the cut-off date i.e. Saturday, 27th July, 2024, only shall be entitled to avail the facility of remote

Any person who acquires shares of the company and becomes member of the company after dispatch of notice Extra ordinary General Meeting and holding shares as of the cut-off date i.e. 27th July, 2024 may obtain the user IC and password by sending a request at ivote@bigshareonline.com. If the member is already registered with Bigshare Services Private Limited for remote e-voting then existing user ID and Password can be used for casting their vot through remote e-voting. The detailed procedure pertaining the User ID and password is provided in the EGM notice

Members who have already cast their votes by remote e-voting prior to the EGM will have the right to participate a the EGM but shall not be entitled to cast their votes again on such resolutions for which member has already cast th vote through remote e-voting prior to the EGM. Once the members have cast their vote on a resolution, the members shall not be allowed to change it subsequently.

Members who have not yet registered their e-mail addresses are requested to register the same with their DPs in case the shares are held by them in dematerialized form.

For Garment Mantra Lifestyle Limited

Prem Aggarwa Managing Directo DIN No: 0205029

THE Defendant under section 19 (3) of

the Recovery of Debts due to the Banks and Financia nstitution Act, 1993 read with Rules 12 and 13 of the Debts Recovery Tribunal (Procedure Rules, 1993) Date: 01.07.2024 O.A. No. 776/2021

FORM NO. 5
THE DEBTS RECOVERY TRIBUNAL LUCKNOW

.....APPLICANT BANK OF MAHARASTRA VERSUS

M/R. VIRENDRA SINGH BORA & OTH.DEFENDANT

MR. BIRENDRA SINGH BORA S/O SH. ANAND SINGH BORA R/O FLAT NO.1002, TOWER A SAYAZENTH APTS AHINSA KHAND-1, INDIRA PURAM, GHAZIABAD-201010

MRS. RESHMA AILANI W/O MR. BIRENDRA SINGH BORA R/O FLAT NO.1002, TOWER A SAYAZENTH APTS AHINSA KHAND-1, INDIRA PURAM GHAZIABAD-201010 M/S RUDRA BUILDWELL CONSTRUCTIONS

(PRIVATE) LIMITED THROUGH ITS DIRECTORS HAVING ITS REGISTERED OFFICE AT FLAT NO.309, PADMA TOWER-II, RAJENDRA PLACE

.....RESPONDENT

In the above noted application, you are required to file reply in paper Book Form in two sets along with documents and affidavits (if any), personally or through your duly authorized agent or legal practitioner in this Tribunal, after serving copy of the same on the applicant or his Counsel / duly authorized agent after publication of the summons, and thereafter to appear before the Presiding Officer on 18.07.2024 at 10:30 A.M. failing which the application shall be heard and decided in your absence.

Registrar Debts Recovery Tribunal, Lucknow

"Form No. INC-25A" Advertisement to be published in the newspaper for conversion of public company into a private company BEFORE THE REGIONAL DIRECTOR, MINISTRY OF CORPORATE AFFAIRS NORTHERN REGION, NEW DELHI

give effect for such conversion.

Any person whose interest is likely to be affected by the proposed change/status of the company may deliver or cause to be delivered or send by registered post of his objections supported by an affidavit stating the nature of his interest and grounds of opposition to the concerned Regional Director-Address-B-2 Wing, 2" Floor, Pt. Deendayal Antyodaya Bhawan, CGO Complex, New Delhi-11003, within fourteen days from the date of publication of this potice

Toshiyuki Shimizu Managing Director DIN- 09577922 Date: 01.07.2024 Registered Office - 201, 2nd Floor, Plot No D-1 Rasvilas, Saket District Centre, Saket

received without written evidence will not be considered. SANDEEP JETHANI SANDEEP JETHAN +91-9910732501

PUBLIC NOTICE Notice is hereby given to the public at large that Mr. Meherban Singh Chadha S/o Sh. Harcharan Singh Chadha and Mrs. Balveen Kaur Chadha W/o Sh. Meherban Singh Chadha BOTH R/o B-128, FF, Gujrawalan

Chadha BOTH R/o B-128, FF, Gujrawalan Town Part -1, Dr. Mukherjee Nagar, Model Town North-West Delhi-110009 and owner and in possession of Third Floor WITHOUT ROOF RIGHT, having Covered area 96.637 Sq. Mtrs. (1040.20 Sq. Ft.), and reserved Car Parking in Common Parking Area with Car parking in the can Access Muntty without any consent and bearing House No. N-102, Measuring 180 Sq. Yards in the residential complex known as South City. Block N. Gurugram around village.

Block N, Gurugram around village-Silokhera & Jharsa, Tehsil Wazirabad Dist Gurugram By way of Sale Deed Vasika No. 4227 Dated 17-11-2020 registered in the

office of Sub Registrar-Wazirabad, however Mr. Sandeep Jethani S/o Sh. Giyan Jethan is buying the said property, the genera public are hereby notified that if anyone

having any adverse claim in respect of said property of whatsoever nature are hereby advised to place their claim within 10 working days from present publication and contact +91 9910732501 with appropriate written evidences. Please note that claims

भारतीय स्टेट बैंक State Bank of India

Retail Assets Central Processing Centre RACPC-III Ground Floor, Matrix Mall, Near Lal Jain Mandir, Sector-4, Jawahar Nagar, Jainur-302004 E : chi 31868@chi co in Branch Code-3186 [Rule – 8(1)] POSSESSION NOTICE (For Immovable property) Whereas, The undersigned being the Authorized Officer of the State Bank of India under

curitisation and Reconstruction of Financial Assets and Enforcement of Security Interes Act, 2002 and in exercise of the powers conferred under section 13 (12) read with Rule 3 of the Security Interest (Enforcement) Rules, 2002 issued a Demand Notice dated **04.04.2024** calling upon the Borrower- **Sh. Subodh Kumar Joshi S/o Sh. Dev Kishan Joshi** to repay the amount mentioned in the notice being **Rs. 11,87,813.00** (Rupees Eleven Lac Eighty Sever Thousand Eight Hundred Thirteen Only) as on 02.03.2024 and interest from 03.03.2024 withir 60 days from the date of receipt of the said notice. The Borrower having failed to repay the amount, notice is hereby given to the Borrowel

Guarantor and the public in general that the undersigned has taken possession of the property described herein below in exercise of powers conferred on him/her under Section 13(4) of the said Act read with Rule 8 of the said rules on this **06th day of July of the year 2024.** The Borrower/Guarantor in particular and the public in general are hereby cautioned not to deal

with the property and any dealings with the property will be subject to the charge of the State Bank of India for an amount of **Rs. 12,25,537**/- (Rupees Twelve Lac Twenty Five Thousand Five Hundred Thirty Seven Only) as on 05.07.2024 and Further interest from 06.07.2024, costs The Borrower's attention is invited to provisions of sub-section (8) of section 13 of the SARFAESI Act, in respect of time available to redeem the secured assets.

DESCRIPTION OF THE IMMOVABLE PROPERTY

Property owned by: All that part and parcel of the property consisting of House No. 23/2, Chopasni Scheme (Chopasani Housing Board) Pal Road, Jodhpur, Rajasthan in the name of Sh. Subodh Kumar Joshi S/o Sh. Dev Kishan Joshi Admeasuring 188.10 Sq. Meter. Boundaries- East- House No. 23/01, West- Road, North- House No. 23/03, Cauth Open Load.

South- Open Land Date: 06.07.2024, Place: Jodhpur

(Authorized Officer) State Bank of India

(CK BIRLA GROUP

ORIENT

Orient Cement Limited

CIN: L26940OR2011PLC013933

Tel: 011-42092100, 011-42092190 Email: investors@orientcement.com | Website : www.orientcement.com

NOTICE OF 13th ANNUAL GENERAL MEETING AND INFORMATION ON E-VOTING

in compliance with the General Circular number 09/2023 dated

September 25, 2023, read with earlier circulars issued by the Ministry of Corporate Affairs ("MCA") in this regard and circular number SEBI/HO/CFD/CFD-PoD-2/P/CIR/2023/167 ated October 7, 2023, read with earlier circulars issued by the Securities and Exchange Board of India ("SEBI") The Notice and the Annual Report for the financial year 2023-24 are also available on the company's website www.orientcement.com, on the website of the Stock Exchanges, i.e. BSE Limited and The National Stock Exchange of India Limited at www.bseindia.com and

imited ("NSDL") at www.evoting.nsdl.com

As per the provisions of Section 103 of the Companies Act, 2013 ("Act") shareholders

neeting and during the AGM. Remote e-voting facility will be available during the following

During this period the members can select the EVEN 129228 to cast their vote through

person, whose name is registered in the Register of Members as on the cut-off date e., Monday, July 29, 2024, only shall be entitled to avail the facility of remote e-Voting before or during the AGM. The voting rights of the Members shall be in proportion to the equity shares held by them in the paid-up equity share capital of the Company as or July 29, 2024.

Manner for updating / registering the email address:

Members holding shares in physical form, who have not registered/updated their e-mai ddress with the Company, are requested to register/update their email address by providing the same to the Company's Registrar and Share Transfer Agent, KFin Technologies Limited ompany on einward.ris@kfintech.com or investors@orientcement.com, along with

Members holding shares in dematerialized form, who have not registered their e-mai address with the Company are requested to intimate any change in their email address to the Depository Participants with whom they are maintaining their demat accounts.

Members who have acquired shares of the Company after the dispatch of this Notice and holding shares as on the cut-off date / member who has forgotten the User ID and Password

n case of any queries for voting through electronic means, you may refer the 'Frequently Asked Questions' (FAQs) for members and e-Voting User Manual available at the 'Downloads' section of https://www.evoting.nsdl.com. Members are requested to note the following contact details for addressing queries/grievances, if any, related to e-Voting/AGM Ms. Pallavi Mhatre, Senior Manager, NSDL, 4th Floor, 'A' Wing, Trade World, Kamala Mills Compound, Senapati Bapat Marg, Lower Parel, Mumbai 400 013

> By Order of the Board of Directors For Orient Cement Limited

ANJANI PORTLAND CEMENT LIMITED Corporate Identity Number (CIN): L26942TG1983PLC157712

Registered Office: #6-3-553, Unit No. E3 & E4, 4th Floor, Quena Square Off: Taj Deccan Road, Erramanzil, Hyderabad, Telangana – 500 082 Tel No.: +91 40 2335 3096/3106 | Website: www.anjanicement.com | Email Id: secretarial@anjanicement.com

the Company will be held on Friday, August 9, 2024 at 12:30 P.M. (IST) through provisions of the Companies Act. 2013 and Rules framed thereunder ("the Act") read with Ministry of Corporate Affairs ("MCA") Circulars No. 14/2020 dated April 8, 2020, No.17/2020 dated April 13, 2020, No.20/2020 dated May 5, 2020 and subsequent circulars issued in this regard, the latest being

SEBI/HO/CFD/CMD1/CIR/P/2020/79 dated May 12, 2020, SEBI/HO/CFD/CMD2/CIR/P/2021/11 dated January 15, 2021, SEBI/HO/CFD/CMD2/CIR/P/2022/62 dated May 13, 2022 SEBI/HO/CFD/PoD-2/P/CIR/2023/4 dated January 5, 2023 and SEBI/HO/CFD/CFD-PoD-2/P/ CIR/2023/167 dated October 7, 2023 issued by Securities Exchange Board of India ("SEBI Circulars"), the Company will be sending the electronic copies of the Notice of 40th AGM along with the Annual Report for FY 2023-24 to those Members whose email addresses are registered with the Company/National Securities Depository Limited ("NSDL") and the Central Depository Services (India)

Members may note that the Notice of the 40th AGM and Annual Report for FY 2023-24 will also be available on the Company's website https://anjanicement.com, website of the Stock Exchanges i.e. BSE Limited and National Stock Exchange of India Limited at www.bseindia.com and www.nseindia.com respectively, and on the website of the Company's Registrar and Transfer Agent ("RTA"), KFIN Technologies Limited at www.evoting.kfintech.com. The requirement of sending physical copies of the Annual Report has been dispensed with vide above-mentioned MCA Circulars and SEBI Circulars. However, if any specific request is received from any member demanding the physical copy of the Annual Report, the same will be provided by the Company

The Company will be providing remote e-voting facilities to the Members through KFIN Technologies Limited. Members unable to vote through remote e-voting would be able to do the e-voting at the AGM by using their credentials, the details of the credentials will be mentioned in the AGM Notice. The detailed procedure for remote e-voting/e-voting at AGM will also be provided in Notice of the AGM.

who acquires shares of the Company and becomes a Member of the Company after sending of the Notice and holding shares as of the cut-off date may obtain the login ID and password by sending a request at evoting@kfintech.com. However, if he / she is already registered with KFIN Technologies Limited for e-voting, then he/she can use your existing User ID and password for casting the vote.

will be taxable in the hands of shareholders w.e.f. April 1, 2020 and the Company shall be required to deduct tax at source from dividend paid to shareholders at rates prescribed in the Income-Tax Act. 1961 (the IT Act). For the prescribed rates for various categories, the shareholders are requested to refer to the IT Act and Finance Act, 2020 and amendments thereof.

> By Order of the Board of Directors For Anjani Portland Cement Limited

THROUGH VIDEO CONFERENCING (VC) / OTHER AUDIO-VISUAL MEANS (OAVM)

No.09/2023 dated September 25, 2023, without the physical presence of the

Members whose email addresses are not registered may temporarily get their email addresses and mobile number registered with the Company/ Company's Registrar and Share Transfer Agent, KFIN Technologies Limited by sending an e-mail request at the email ID secretarial@anjanicement.com / einward.ris@kfintech.com, respectively along with a scanned copy of the duly signed request letter by the first holder providing the email address, mobile number, self-attested PAN copy and copy of share certificate for registering their email address and receiving the Annual Report, AGM Notice and the e-voting instructions. Members who have registered/not registered their e-mail address, mobile nos. including postal address and bank account details may please contact and validate /update their details and also submit their mandates for receiving the dividend directly into their bank with the Depository Participant in case of shares held in electronic form and with the Company's Registrar and Share Transfer Agent, KFIN Technologies Limited in case of shares held in physical form. In case of any queries, Members may write to einward.ris@kfintech.com.

Pursuant to Finance Act 2020, dividend income if any declared by the Company

Date: July 11, 2024 Place: Hyderabad

Registrar & Share Transfer Agent Kfin Technologies Limited (Unit: Nectar Lifesciences Limited)

Selenium Building Tower B, Plot 31 – 32, Financial District, Nankramguda. Serilingampally, Hyderabad 500 032, Tel No.: +9140-67162222, Fax No. +91-40-23001153, Email: einward.ris@kfintech.com, website: www.kfintech.com

Under Sub-Section (4) of Section 13 of Act read with the Rule's of the Security interest (Enforcement) Rules, 2002 on this the **5th day of July of the year 2024.** The Borrower's Mortgagor's/Guarantor's in particular and the public in general is here by cautioned not to deal with the property and any dealings with the property will be subject to the charge of the Bank of Baroda for an amount of Rs. 25,76,985.59 (Rupees Twenty Five Lakh Seventy Six Thousand Nine Hundred Eighty Five and Paisa Fifty Nine Only) as on 19.04.2024 and interest & expenses thereon from 14/04/2024 until full payment. The Borrowers attention is invited to provisions of Sub-section (8) of Section 13 of the Act, in

DESCRIPTION OF THE IMMOVABLE PROPERTIES Equitable Mortgage of Residential Land with partly Mutams situated at Plot No. 27 Thakur Virendra Singh Colony, Pokhran, Distt. Jaisalmer (Raj.) in the name of Smt. Uchhab (anwar W/o Shri Gulah Singh, Admeasuring- 2400 Sq. Feet, Bounded by: On the North b Plot No. 58, On the South by: Road from Jodhpur to Jaisalmer, On the East by: Plot No. 28

on the West by: Plot No. 26 z. Equitable Mortgage of Residential House situated at Plot No. 243, Tirupati Nagar Colony Pokhran, Distt. Jaisalmer (Raj.) in the name of Smt. Uchhab Kanwar W/o Shri Gulab Singh. Admeasuring- 1800 Sq. Feet. Bounded by: On the North by: 60 Ft. Road, On the South by

Date: 05.07.2024

Plot No. 197 & 242, On the East by: Plot No. 196, On the West by: Plot No. 244



FORTIS MALAR HOSPITALS LIMITED

Corporate Identity Number: L85110PB1989PLC045948 Registered Office: Fortis Hospital, Sector 62, Phase - VIII, Mohali – 160062, Punjab **Tel.:** +91-172-5096001, **Fax:** +91-172-5096002 Email Id: secretarial.malar@malarhospitals.in. Website: www.fortismalarhospital.com

CORRIGENDUM NOTICE OF 33rd ANNUAL GENERAL MEETING SCHEDULED TO BE HELD ON JULY 31, 2024

This is to inform you that Company has issued Notice ("AGM Notice") dated May 17, 2024 on July 9, 2024 regarding convening the 33rd Annual General Meeting ("33rd AGM") of Fortis Malar Hospitals Limited to be held on Wednesday, July 31, 2024 at 02:00 P.M.(IST) through video conferencing/other audio-visual means ("VC/OAVM").

This Corrigendum to the AGM Notice shall form an integral part of the Notice of 33rd Annual General Meeting dated May 17, 2024 being issued and dispatched on July 9, 2024. Accordingly, Registrar and Share Transfer Agent, Depositories, shareholders, agencies appointed for e-Voting, and other concerned authorities and persons are requested to take note of the modification of the Record Date for the purpose of Dividend from July 19, 2024 to July 24,2024 and wherever the Record date has been mentioned the same shall be construed as "Wednesday July 24, 2024" as Record Date instead of

The Corrigendum is being available on the website of the Company at https://fortismalarhospital.com/investor-relations/ investorcatdetails/annual-report-2023-24 and has been sent to the Stock Exchange and the Shareholders respectively

July 19, 2024 for the purpose of Dividend.

For Fortis Malar Hospitals Limited

Srishty Company Secretary Membership No.: A62933

Registered Office: Village Saidpura, Tehsil Derabassi, Distt. S.A.S. Nagar,

Mohali (Punjab), Phone: +91-01762-534001, +91-1762-534002 E-mail: cs@necilfe.com, Website: www.neclife.com ransfer of Dividend and Shares against Unpaid/Unclaimed Dividend to The Investor Education and Protection Fund ("IEPF") Authority

CIN: L24232PB1995PLC016664

NECTAR LIFESCIENCES LIMITED

terms of requirement of Sections 124 and 125 of the Companies Act, 2013 read with the IEPF (Accounting, Audit, Transfer and Refund) Rules, 2016, as amended up to date ("IEPF Rules"), the shares in respect of which dividend has not been claimed or paid for seven consecutive years, are liable to be transferred to IEPF Authority. As per the record of the Company, some of the Shareholder(s) have not claimed the dividend for the financial year ("FY") 2016-17 and of the subsequent FYs. The detail of all such Shareholders and the shares due for transfer is displayed on the website of the Company i.e. on https://www.neclife.com/about-3-12 under investor relation.

The Company is also sending intimation at the latest available addresses individually to each of the shareholder(s), whose share(s) are liable to be transferred to IEPF Authority under the IEPF Rules to claim the dividend. Please note that the unpaid or unclaimed amount of final dividend for the FY 2016-17 will also be transferred to IEPF Authority in November 2024. The detail of Shareholders and thei dividend due for transfer is also displayed on the website of the Company at above

mentioned link.

Such Shareholder(s) are hereby called upon to contact KFin Technologies Limited, the Registrar & Share Transfer Agent ("RTA") of the Company at the address mentioned below and send the undertaking (available on the website of the Company as detailed above) duly filled in and signed along with a self-attested copy of your PAN Card, Copy of Address Proof, a cancelled cheque accordingly, so that it will reach the RTA before October 31, 2024 for claiming the unpaid dividends for FY2016-17 and onwards, failing which the Company shall proceed to transfer the underlying equity shares registered in the name of such shareholders and unclaimed and unpaid amount of dividend for the FY2016-17 to the credit of the LEPE Authority. and unpaid amount of dividend for the FY 2016-17 to the credit of the IEPF Authority Please note, however that on transfer of Shares to IEPF, you can claim from the IEPI Authority both your unclaimed dividend amount(s) and shares by making an application in Form IEPF-5. The IEPF Rules and Form IEPF-5 are available on the

website at www.iepf.gov.in. Website at www.iepi.gov.in.

The shareholders who are holding shares in physical form are also requested to update your KYC details as per SEBI Circular dated March 16, 2023 as per Forms ISR-1, ISR-2, ISR-3, SH-13 or SH-14, as the case may be, if not yet updated. The above forms can be downloaded from RTA website: Company i.e. https://www.neclife.com/about-3-15.

Place : Chandigarh

Dated:10.07.2024

HOUSING FINANCE LIMITED Reg. Off.: Office No.123, Angappa Naicken Street, Chennai-60000 SHRIR (M Branch Office: : Plot No. 245 & 246, 2nd Floor, Omkaram Tower

For Nectar Lifesciences Limite

Chairman & Managing Directo

Demand Notice

Rs.39,07,039/- (Rupees

Thirty Nine Lakh Seven

Thousand Thirty Nine Only)

due and payable as on

06.12.2023 under reference

of Loan Account No.

SLPHJIPR0001167 with

further interest as mentioned

hitherto and incidental

expenses, costs etc

Demand Notice Date

22-04-2024

OUSING FINANCE | Hanumnan Nagar – D, Amarpali Marg Vaishali Nagar, Jaipur Rajasthan 302021 Website: http://www.shriramhousing.in

SYMBOLIC POSSESSION NOTICE Whereas the undersigned being the authorised officer of Shriram Housing Finance Limited (SHFL) under the provisions of the Securitisation and Reconstruction of Financial Assets and Enforcement of Security Interest Act. 2002 (said Act) and in exercise of powers conferred under Section 13(12) of the said Act read with Rule 3 of the Security Interest (Enforcement) Rules, 2002 (said Rules) issued a demand notice to the Borrower details of which are mentioned in the table below to repay the amount mentioned in the said demand

The Borrower having failed to repay the amount, notice is hereby given to the Borrower and the public in general that the undersigned being the Authorized Officer of SHFL has taken the Symbolic Possession of the mortgaged property described herein below under Section 13(4) of the said Act and Rules, on this

09-July-2024

Borrower's Name and Address 1. Mr. Dhiraj Agarwal S/o Mr. Sudarshan Agrawal (Now Deceased), (Borrower No. 1) Through it's Legal Heirs & Representative 2. Mrs. Prachi Gupta w/o Mr. Dhiraj Agarwal

3.Mrs. Saroj Agrawal w/o Mr. Sudarshan

Symbolic Possession date-09-07-2024

Agrawal (Borrower No. 2)

E-210 C. Katariya Colony, Ram Nagar EXT. Sodala, Shyam Nagar, Jaipur_Rajasthan-302019

Vistar on Hawa Sadak, Jaipur Rajasthan-302019. Admeasuring: - 100.00 Sq. Yd. Bounded by: East: Other, West: Plot No- E-210, North: Road, South: Plot No- F-210-B

Description of Mortgaged Property

All that the Piece and Parcel of Property Plot No. - E-210-C, Scheme Ramnagar

This notice is also hereby to caution the general public at large that SHFL is in the lawful Symbolic Possession of the immovable property mentioned above and the Borrower or any person shall not after receipt of this notice transfer by way of sale lease or otherwise deal with/ alienate any of the above mentioned secured asset referred to in this notice, without prior written consent of SHFL

Place: JAIPUR Sd/- Authorised Officer Date: 09.07.2024 Shriram Housing Finance Limited

NOTICE REGARDING 40TH ANNUAL GENERAL MEETING TO BE HELD

Members may please note that the 40th Annual General Meeting ("AGM") of

members at a common venue In accordance with the aforesaid MCA Circulars and Circular Nos.

Limited ("CDSL"), collectively "Depositories"

Any person holding shares in physical form and non-individual shareholders

Subhanarayan Muduli

Company Secretary Membership No. A41513 **NEW DELHI** ALSO AT: CS-01, 4TH FLOOR, ANSAL PLAZA VAISHALI, GHAZIABAD-201010

AND In the matter of M/s SMCC Construction India Limited (CIN: U65991DL1996PLC083806) having its registered office at 201, 2" Floor, Plot No. D-1 Rasvilas, Saket District Centre, Saket, New Delhi-110017, India,

.....Applicant Notice is hereby given to the general public that the company intending to make an application to the Central Government under section 14 of the Companies Act, 2013 read with aforesaid rules and is desirous of converting into a private limited company in terms of the special resolution passed at the Annual General Meeting held on 28th June, 2024 to enable the company to give effect for such conversion. give effect for such conversion.

days from the date of publication of this notice with a copy to the applicant company at its registered office at the address mentioned below

Registered Office: Unit VIII, Plot No. 7, Bhoinagar, Bhubaneswar, Odisha - 751 012 Tel: 0674-2396930 Corporate Office: Birla Tower, 3rd Floor, 25, Barakhamba Road, New Delhi - 110 001

Notice is hereby given that the 13th Annual General Meeting ("AGM") of the Members of Orient Cernent Limited ("the Company") will be held on Monday, August 5, 2024, at 3:30 p.m. (IST) through Video Conferencing ("VC") / Other Audio-Visual Means ("OAVM") to transact the business, as set out in the Notice of AGM dated May 1, 2024. The Company has sent the Notice of AGM along with the Annual Report for the financial year 2023-24 or July 10, 2024 through electronic mode to the Members as on July 5, 2024, whose e-mai addresses are registered with the Company/ Registrar and Share Transfer Agent /Depositor

www.nseindia.com, respectively and also on the website of National Securities Depositor

The Company has engaged the services of NSDL as the authorized agency for conducting o the AGM electronically and for providing e-Voting facility.

attending the AGM through VC/OAVM will be counted for the purpose of reckoning the quorum. Facility for appointment of proxy will not be available for the AGM. Remote e-Voting and e-Voting during the AGM: In compliance with the provisions of Section 108 of the Act read with Rule 20 of the Companies (Management and Administration Rules, 2014, as amended from time to time, the Secretarial Standard on General Meetin (SS-2), issued by the Institute of Company Secretaries of India and Regulation 44 of the SEB Listing Obligations and Disclosure Requirements) Regulations, 2015, Members will be provided with the facility to cast their votes on all resolutions set forth in the Notice of AGM using electronic voting system, i.e., through remote e-Voting provided by NSDL prior to the

period: Commencement of remote e-Voting Friday, August 2, 2024, at 9.00 a.m. IST

mote e-Voting. The remote e-Voting module will be disabled by NSDL for voting thereafte .e., remote e-Voting shall not be allowed beyond 5:00 p.m. on August 4, 2024. Facility fo voting electronically shall also be made available during the AGM to those Members who attend the AGM and who have not already cast their vote. The Members who have cast their ote by remote e-Voting prior to the AGM may also attend/ participate in the AGM through VC / OAVM but shall not be entitled to cast their vote again. Once the vote on a resolution is casted, the member shall not be allowed to change it subsequently. The information about ogin credentials and steps to be followed for attending the AGM through VC/OAVM and casting vote through remote e-Voting are provided in the Notice of AGM.

may approach NSDL at evoting@nsdl.co.in, for issuance of User ID and Password fo xercising their right to vote by electronic means. However, if he/she is already registere

e-mail: evoting@nsdl.com, phone no: 022-4886 700

Diksha Singh Company Secretary

Place: New Delhi Date : July 10, 2024

In the matter of the Companies Act, 2013, Section 14 of Companies Act, 2013 and rule 41 of the Companies (Incorporation) Rules, 2014

For and on behalf of **SMCC Construction India Limite**

End of remote e-Voting Sunday, August 4, 2024, at 5.00 p.m. IST

folio number, name of shareholder, scanned copy of the share certificate (front and back) PAN card (self-attested scanned copy) and AADHAR (self-attested scanned copy).

with NSDL for remote e-voting then he/ she can use his/her existing User ID and Password fo casting the vote. For detailed procedure please refer the Notice of AGM A person who is not a member as on the cut-off date should treat the Notice of AGM fo formation purpose only.

Date : July 10, 2024 Place : Gurugram

ਸਫ਼ਾ 1 ਦੀਆਂ ਬਾਕੀਆਂ

ਹਾਈ ਕੋਰਟ ਦੇ ਫ਼ੈਸਲੇ ਬਾਅਦ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਉਪਰ ਕਿਸਾਨਾਂ ਦਾ ਮੋਰਚਾ ਖ਼ਤਮ ਹੋਣ ਦੀ ਉਮੀਦ ਬੱਝੀ

ਕਰਾਂਗੇ। 16 ਜੁਲਾਈ ਨੂੰ ਇਸ ਸਬੰਧ ਵਿਚ ਵਿਚਾਰ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਅਤੇ ਮਜ਼ਦੂਰ ਕਿਸਾਨ ਮੋਰਚੇ ਦੀ ਮੀਟਿੰਗ 16 ਜਲਾਈ ਨੂੰ ਸੱਦੀ ਗਈ ਹੈ।ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਬਾਰਡਰ ਖੋਲ੍ਹਣ ਦੇ ਹੁਕਮ ਨਾਲ ਕਿਸਾਨਾਂ ਨੂੰ ਕਿਸੇ ਹੋਰ ਥਾਂ ਧਰਨੇ ਲਈ ਥਾਂ ਦੇਣ ਲਈ ਵੀ ਕਿਹਾ ਹੈ। ਸਰਕਾਰ ਨੂੰ ਹੁਣ ਦਿੱਲੀ ਵਿਚ ਧਰਨੇ ਲਈ ਥਾਂ ਦੇਣੀ ਚਾਹੀਦੀ ਹੈ, ਜਿਥੇ ਉਹ ਪਹੁੰਚ ਕੇ ਸ਼ਾਂਤਮਈ ਤਰੀਕੇ ਨਾਲ ਅਪਣੀਆਂ ਮੰਗਾਂ ਉਠਾ ਸਕਦੇ ਹਨ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਵੀ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀ ਤਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਸੀ ਕਿ ਰਾਹ ਸਰਕਾਰ ਨੇ ਰੋਕਿਆ ਹੈ ਅਤੇ ਅਸੀ ਨਹੀਂ। ਹੁਣ ਹਾਈ ਕੋਰਟ ਨੇ ਸਾਡੀ ਇਸ ਗੱਲ ਉਪਰ ਮੋਹਰ ਲਾ ਦਿਤੀ ਹੈ। ਹਾਈ ਕੋਰਟ ਨੇ ਇਹ ਵੀ ਮੰਨਿਆ ਹੈ ਕਿ ਲੋਕਤੰਤਰੀ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਅਤੇ ਇਸ ਨੂੰ ਨਹੀਂ ਰੋਕਿਆ ਜਾ ਸਕਦਾ। ਇਸ ਤਰ੍ਹਾਂ ਹੁਣ ਹਾਈ ਕੋਰਟ ਵਲੋਂ ਦਿਤੇ ਸਪੱਸ਼ਟ ਹਕਮਾਂ ਬਾਅਦ ਸ਼ੰਭ ਬਾਰਡਰ ਤੋਂ ਪੰਜ ਮਹੀਨੇ ਤੋਂ ਚਲ ਰਿਹਾ ਕਿਸਾਨਾਂ ਦਾ ਧਰਨਾ ਖ਼ਤਮ ਹੋ ਸਕਦਾ ਹੈ। ਕਿਸਾਨ ਆਗੂਆਂ ਵਲੋਂ ਹਾਈ ਕੋਰਟ ਦੇ ਫ਼ੈਸਲੇ 'ਤੇ ਦਿਤੇ ਜਾ ਰਹੇ ਪ੍ਰਤੀਕਰਮ ਵੀ ਇਸ ਗੱਲ ਦਾ ਸ਼ੌਕੇਤ ਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਬੀਤੇ ਦਿਨ ਸ਼ੰਭੂ ਬਾਰਡਰ ਉਪਰ ਮੋਰਚਾ ਚਲਾ ਰਹੇ ਕਿਸਾਨ ਆਗੂਆਂ ਦੀ ਗੱਲਬਾਤ ਹੋਣੀ ਹੈ।ਮੁੱਖ ਮੈਤਰੀ ਨੇ ਵੀ ਉਨ੍ਹਾਂ ਨੂੰ ਸ਼ੰਭੂ ਬਾਰਡਰ ਵਾਲਾ ਧਰਨਾ ਚੁਕਣ ਦੀ ਸਲਾਹ ਦਿਤੀ ਸੀ ਅਤੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਕੇਂਦਰ ਨਾਲ ਗੱਲ ਕਰਵਾ ਦਿਉ ਤਾਂ ਅਸੀ ਮਸਲੇ ਹੱਲ ਹੋਣ 'ਤੇ ਧਰਨਾ ਚੁਕਣ ਲਈ ਤਿਆਰ ਹਾਂ। ਹੁਣ ਹਾਈ ਕੋਰਟ ਦੇ ਫ਼ੈਸਲੇ ਬਾਅਦ ਹਰਿਆਣਾ ਦੇ ਸ਼ੰਭੂ ਬਾਰਡਰ ਵਾਲਾ ਮੋਰਚਾ ਖ਼ਤਮ ਹੋਣ ਦੀ ਪੂਰੀ ਉਮੀਦ ਖ਼ੱਝ ਗਈ ਹੈ। ਜਲੰਧਰ ਵੇਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ

ਵਿਚ 55 ਫ਼ੀ ਸਦੀ ਵੋਟਿੰਗ ਹੋਈ, ਨਤੀਜੇ 13 ਨੂੰ

ਅਪੀਲ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਪ੍ਰਵਾਰ ਸਮੇਤ ਵੋਟ ਪਾਉਣ ਲਈ ਪੋਲਿੰਗ ਬੂਥ 'ਤ[ੇ] ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਵੋਟ ਦੇ ਹੱਕ ਦੀ ਜ਼ਰੂਰ ਵਰਤੋਂ ਕਰਨ ਦੀ ਅਪੀਲ ਕੀਤੀ। ਉਥੇ ਹੀ ਜ਼ਿਲ੍ਹਾ ਚੋਣ ਕਮ ਡਿਪਟੀ ਕਮਿਸ਼ਨਰ ਅਧਿਕਾਰੀ ਡਾਕਟਰ ਹਿਮਾਂਸ਼ੁ ਅਗਰਵਾਲ ਨੇ ਵੈਸਟ ਵਿਧਾਨ ਸਭਾ ਹਲਕੇ ਵਿਚ ਬਣੇ ਪੋਲਿੰਗ ਬਥਾਂ ਦਾ ਨਿਰੀਖਣ ਵੀ ਕੀਤਾ। ਇਸ ਸੀਟ ਨੂੰ ਜਿੱਤਣਾ ਭਾਜਪਾ, 'ਆਪ' ਅਤੇ ਕਾਂਗਰਸ ਦੇ ਵੱਕਾਰ ਦਾ ਸਵਾਲ ਬਣ ਚੁੱਕਾ ਹੈ। -ਜਲੰਧਰ ਵੈਸਟ ਦੀ ਇਹ ਸੀਟ ਕਿਸ ਪਾਰਟੀ ਦੀ ਝੋਲੀ 'ਚ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ।

ਹਾਈ ਕੋਰਟ ਨੇ ਇਕ ਹਫ਼ਤੇ ਵਿਚ ਸ਼ੰਭੂ ਬਾਰਡਰ ਖੋਲ੍ਹਣ ਦੇ ਹਰਿਆਣਾ ਸਰਕਾਰ ਨੂੰ ਦਿਤੇ ਹਨ ਹੁਕਮ

ਹਫ਼ਤੇ ਵਿਚ ਸ਼ੰਭ ਬਾਰਡਰ ਤੋਂ ਬੈਰੀਕੇਡਿੰਗ ਚੁਕਣ ਦਾ ਹੁਕਮ ਦੇ ਦਿਤਾ। ਸਰਕਾਰੀ ਵਕੀਲ ਨੇ ਕਿਹਾ ਕਿ ਸ਼ੰਭ ਬੈਰੀਅਰ 'ਤੇ ਟਰਾਈਲ ਕਰਨ ਉਪਰੰਤ ਹੀ ਖਨੌਰੀ ਬਾਰਡਰ ਖੋਲ੍ਹਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਬੈਂਚ ਨੇ ਪੰਜਾਬ ਸਰਕਾਰ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਅਪਣੇ ਖੇਤਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਕਾਬੂ ਬਣਾਈ ਰੱਖਣ ਤੇ ਟਰੈਫ਼ਿਕ ਦਾ ਸੁਰੱਖਿਅਤ ਲਾਂਘਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਸ਼ਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਐਫ਼ਐਸਐਲ ਰਿਪੋਰਟ ਵੀ ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਸੀ।ਰਿਪੋਰਟ ਮੁਤਾਬਕ ਸ਼ੁਭਕਰਨ ਦੇ ਸਿਰ 'ਤੇ ਸ਼ਾਟਰੰਨ ਦੀ ਗੋਲੀ ਲੱਗਣ ਨਾਲ ਉਸ ਦੀ ਮੌਤ ਹੋਈ ਹੈ।

ਲਾਡੋਵਾਲ ਟੋਲ ਖੋਲ੍ਹਣ ਬਾਰੇ ਸਮਾਂ ਮੰਗਿਆ

ਇਕ ਦੂਜੇ ਮਾਮਲੇ ਵਿਚ ਐਨਐਚਏਆਈ ਵਲੋਂ ਲਾਡੋਵਾਲ ਟੋਲ ਤੇ ਦੋ ਹੋਰ ਟੋਲ ਪਲਾਜ਼ੇ ਕਿਸਾਨਾਂ ਕੋਲੋਂ ਮੁਕਤ ਕਰਵਾ ਕੇ ਇਥੋਂ ਟੋਲ ਸ਼ੁਰੂ ਕਰਵਾਉਣ ਦੀ ਮੰਗ 'ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਤੋਂ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਹਾਈ ਕੋਰਟ ਨੇ ਅੱਜ ਵੀ ਸ਼ੰਭੂ ਬਾਰਡਰ 'ਤੇ ਬੈਰੀਕੇਡਿੰਗ ਹਟਾਉਣ ਦਾ ਹੁਕਮ ਦਿਤਾ ਹੈ ਜਿਸ ਨਾਲ ਮਾਹੌਲ ਸੁਖਾਵਾਂ ਬਣਨ ਦੀ ਉਮੀਦ ਬੱਝੀ ਹੈ ਤੇ ਆਈਜੀ



ਪੰਜਾਬ ਐਂਡ ਸਿੰਧ ਬੈਂਕ

ਠੇਕਾ ਆਧਾਰ 'ਤੇ ਵਿੱਤੀ ਸਾਖਰਤਾ ਸਲਾਹਕਾਰ ਦੀ ਨਿਯੁਕਤੀ ਵਿੱਤੀ ਸਾਖਰਤਾ ਸੈਂਟਰ ਵਿਖੇ ਵਿੱਤੀ ਸਾਖਰਤਾ ਸਲਾਹਕਾਰ ਵਜੋਂ ਕੰਮ ਕਰਨ ਬੈਂਕ ਦੇ ਰਿਟਾਇਰਡ ਅਫ਼ਸਰ (ਸਕੇਲ-2 ਅਤੇ ਉਪਰ) ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਨਾ ਹੋਵੇ ਕ੍ਰੈਡਿਟ ਹੈਂਡਲਿੰਗ ਦਾ ਤਜਰਬਾ ਅਤੇ ਕੰਪਿਊਟਰ ਪੋਗਰਾਮਜ਼ ਦੇ ਕੰਮ ਕਰਨ ਦੀ ਚੰਗੀ ਜਾਣਕਾਰੀ ਨਾਲ ਗਰੈਜੂਏਟ ਅਤੇ ਰੂਰਲ/ਸੈਮੀ ਅਰਬਨ ਖੇਤਰ ਵਿੰਚ ਕੀਤਾ ਹੋਵੇ ਤੋਂ ਅਰਜ਼ੀਆ ਮੰਗੀਆਂ ਜਾਂਦੀਆਂ ਹਨ। ਕੌਸਲਰ ਵਜੋਂ ਮੇਨੂੰ ਕੰਮ ਆਮ ਲੋਕਾਂ ਨੂੰ ਵਿੱਤੀ ਸਾਖਰਤਾ ਪ੍ਰਦਾਨ ਕਰਨਾ ਹੈ, ਸ਼ੁਰੂ ਵਿਚ ਠੇਕਾ ਮਿਆਦ 1 ਸਾਲ ਲਈ ਫਿਕਸਡ ਕੰਸੌਲੀਡੌਟਿਡ ਤਨਖਾਹ 12000/- ਅਤੇ 2000/- ਪ੍ਰਤੀ ਮਹੀਨਾ, ਬਲਾਕ ਮੋਗਾ, ਜ਼ਿਲ੍ਹਾ ਮੋਗਾ, ਪੰਜਾਬ ਅਤੇ ਬਲਾਕ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਵਿਖੇ ਅਹੁਦੇ ਲਈ ਹੋਰ ਓਵਰਹੈੱਡ ਖਰਚੇ ਫਾਰਮ ਅਤੇ ਹੋਰ ਜਾਣਕਾਰੀ ਲਈ ਸਾਡੀ

https://punjabandsindbank.co.in 'ਤੇ ਜਾਓ। ਇਛੁਕ ਉਮੀਦਵਾਰਾਂ ਦੀਆਂ ਅਰਜ਼ੀਆਂ ਸਾਡੇ ਕੋਲ 01.08.2024 ਨੂੰ ਸ਼ਾਮ 4.00 ਵਜੇ ਤੱਕ ਪਹੁੰਚ ਸਣੀਆਂ ਚਾਹੀਦੀਆਂ ਹਨ।

ਹੰਭੀਗੜ੍ਹ ਹਾਉਸਿੰਗ ਬੋਰਡ ੁੱਚ (ਚੰਡੀਗੜ੍ਹ ਪ੍ਰਸ਼ਾਸਨ ਅਧੀਨ ਇਕ ਅਦਾਰਾ) , ਜਨ ਮਾਰਗ, ਸੈਕਟਰ 9-ਡੀ, ਚੰਡੀਗੜ੍ਹ

ਪਬਲਿਕ ਨੋਟਿਸ

ਸਨਮੁਖ ਸਕੱਤਰ, ਸੀਐਚਬੀ, ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਯੂ.ਟੀ., ਚੰਡੀਗੜ੍ਹ

ਵਿਸ਼ਾ: ਡਿਵੈੱਲਿੰਗ ਯੂਨਿਟ ਨੂੰ. 2364-ਬੀ (ਦੂਜੀ ਮੰਜ਼ਿਲ) ਇਕ ਕਮਰਾ ਫਲੈਟ ਤੇਐਸ) ਸ਼ੇਣੀ ਵਿਚ ਸੈਕਟਰ 63, ਚੰਡੀ ਹੱਕ ਸੇਲ ਡੀਡ ਦੇ ਅਧਾਰ 'ਤੇ ਅਲਾਟੀ/ਟਰਾਂਸਫਰੀ ਸੀਮਤੀ ਅਨਰਾਧਾ ਪਤਨੀ ਸ੍ਰੀ ਜਗਦੀਸ਼ ਰਾਏ ਦੇ ਨਾਂ ਤੋਂ ਸ੍ਰੀਮਤੀ ਮੀਨਾ ਸ਼ਰਮਾ ਪਤਨੀ ਸ੍ਰੀ ਦੀਨੇਸ਼ ਕੁਮਾਰ ਸ਼ਰਮਾ ਦੇ ਨਾਂ ਤਬਦੀਲ ਕਰਨ ਸਬੰਧੀ।

ਆਮ ਜਨਤਾ ਤੇ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਿਵੈਲਿੰਗ ਯੁਨਿਟ ਨੈ. 2364-ਬੀ (ਦੂਜੀ ਮੰਜ਼ਿਲ) ਇਕ ਕਮਰਾ ਫਲੈਟ (ਈਡਬਲਿਊਐਸ) ਸ਼੍ਰੇਣੀ ਵਿਚ ਸੈਕਟਰ 63, ਚੰਡੀਗੜ੍ਹ ਅਲਾਟੀ/ਟਰਾਂਸਫਰੀ ਸ਼੍ਰੀਮਤੀ ਅਨੁਰਾਧਾ ਪਤਨੀ ਸ਼੍ਰੀ ਜਗਦੀਸ਼ ਰਾਏ ਦੇ ਨਾਂ ਹੈ।ਹੁਣ ਸ਼ੀਮਤੀ ਅਨੁਰਾਧਾ ਪਤਨੀ ਸ਼ੀ ਜਗਦੀਸ਼ ਰਾਏ ਨੇ ਉਕਤ ਡਿਵੈਲਿੰਗ ਯੂਨਿਟ ਮਿਤੀ 02.07.2024 ਨੂੰ ਸਬ ਰਜਿਸਟਰਾਰ, ਚੰਡੀਗੜ੍ਹ ਦੇ ਦਫ਼ਤਰ ਵਿਚ ਰਜਿਸਟਰਡ ਅਤੇ ਸੇਲ ਡੀਡ ਵਸੀਅਤ ਰਾਹੀਂ ਸ਼ੀਮਤੀ ਮੀਨਾ ਸ਼ਰਮਾ ਪਤਨੀ ਸ਼ੀ ਦੀਨੇਸ਼ ਕੁਮਾਰ ਨੂੰ ਵੇਚ ਦਿੱਤੀ ਹੈ। ਸ਼ੀਮਤੀ ਮੀਨਾ ਸ਼ਰਮਾ ਪਤਨੀ ਸ਼ੀ ਦੀਨੇਸ਼ ਕੁਮਾਰ ਨੇ ਸੇਲ ਡੀਡ ਦੇ ਆਧਾਰ 'ਤੇ ਉਕਤ ਡਿਵੈਲਿੰਗ ਯੂਨਿਟ ਆਪਣੇ ਨਾਂ ਤਬਦੀਲ ਕਰਨ ਲਈ ਇਸ ਦਫਤਰ

ਜੈਕਰ ਕਿਸੇ ਨੂੰ ਉਕਤ ਜਾਇਦਾਦ ਬਿਨੈਕਾਰ ਦੇ ਪੱਖ ਵਿਚ ਤਬਦਲ ਕਰਨ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਲਿਖਤੀ ਰੂਪ ਵਿਚ ਨਿਮਨ ਹਸਤਾਖਰੀ ਕੋਲ ਇਸ ਨੋਟਿਸ ਦੀ ਪ੍ਰਕਾਸ਼ਨਾ ਦੇ 21 ਦਿਨਾਂ ਦੇ ਅੰਦਰ ਅੰਦਰ ਦਰਜ ਕਰਵਾ ਸਕਦਾ ਹੈ, ਇਤਰਾਜ਼ ਨਾ ਆਉਣ ਦੀ ਸੂਰਤ ਵਿਚ ਉਕਤ ਡਿਵੈਲਿੰਗ ਯੂਨਿਟ ਉਪਰੋਕਤ ਉਕਤ ਦਾਅਵੇਦਾਰਾਂ ਦੇ ਨਾ ਤਬਦੀਲ ਕਰ ਦਿੱਤੀ ਜਾਵੇਗੀ।

ਚੰਡੀਗੜ੍ਹ ਹਾਊਸਿੰਗ ਬੋਰਡ, ਚੰਡੀਗੜ੍ਹ

12 Fortis

ਫ਼ੋਰਟਿਸ ਮਲਾਰ ਹਾਸਪੀਟਲਜ਼ ਲਿਮਟਡ ਕਾਰਪੋਰੇਟ ਪਛਾਣ ਨੰਬਰ : L8੍5110PB1989PLC045948

ਰਜਿਸਟਰਡ ਦੁਫ਼ਤਰ : ਫ਼ੋਰਟਿਸ ਹਸਪਤਾਲ, ਸੈਕਟਰ 62, ਫ਼ੇਜ਼-8, ਮੋਹਾਲੀ-160062. ਪੰਜਾਬ

ਟੈਲੀ. : +91-172-5096001, ਫ਼ੈਕਸ : +91-172-5096002 ਈ-ਮੇਲ ਆਈਡੀ : secretarial.malar@malarhospitals.in ਵੈੱਬਸਾਈਟ : www.fortisma

ਕਰਜਿਡਮ 31 ਜੁਲਾਈ, 2024 ਨੂੰ ਆਯੋਜਿਤ ਕਰਨ ਲਈ ਤੈਅ ਕੀਤੀ ਗਈ 33ਵੀਂ ਸਾਲਾਨਾ ਜਨਰਲ ਮੀਟਿੰਗ ਦਾ ਨੋਟਿਸ

ਸੂਚਿਤ ਕੀਤਾ ਜਾਂਦਾ ਹੈ ਕਿ ਕੰਪਨੀ ਨੇ ਮਿਤੀ 17 ਮੂਈ, 2024 ਨੂੰ ਜੁਲਾਈ , 2024 ਨੂੰ ਵੀਡੀਓ ਕਾਨਫਰੈਸਿੰਗ∕ਹੋਰ ਆਡੀਓ ਵੀਜ਼ੁਅਲ ਮਾਂਧਿਅਮ (''ਵੀਸੀ/ਓਏੱਵੀਐਮ'') ਰਾਹੀਂ ਬੁੱਧਵਾਰ, ਜੁਲਾਈ 31, 2024 ਨੂੰ ਬਾ.ਦੁ 02.00 ਵਜੇ (ਆਈਐਸਟੀ) 'ਤੇ ਫੋਰਟਿਸ ਮੁਲਾਰ ਹਾਸਪਿਟਲਜ਼ ਲਿਮ੍ਟਿਡ ਦੀ 33ਵੀਂ ਸਾਲਾਨਾ ਜਨੂਰਲ ਮੀਟਿੰਗ ਬੁਲਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਹ ਕੋਰੀਜੰਡਮ ਮਈ 17, 2024 ਨੂੰ 33ਵੀਂ ਸਲਾਨਾ ਜਨਰਲ ਮੀਟਿੰਗ ਦੇ ਨੋਟਿਸ ਦੇ ਇਕ ਅਨਿੱਖੜਵੇਂ ਅੰਗ ਦੇ ਰੂਪ ਵਿਚ ਹੈ ਜੋ ਕ੍ਰਿ ਜਾਰੀ ਕ੍ਰੀਤਾ ਗਿਆ ਅਤੇ ਜੁਲਾਈ 9, 2024 ਨੂੰ ਡਿ੍ਰਿਪੈਚ ਕੀਤਾ ਗਿਆ। ਇਸ ਲਈ ਰੂਜਿਸਟਰਾਰ ਅਤੇ ਸ਼ੇਅਰ ਟਰਾਂਸ਼ਫਰ ਏਜੈਟ, ਡਿਪਾਜ਼ਟਰੀਜ਼, ਸ਼ੇਅਰਹੋਲਡਰਜ਼ ਏਜ਼ੰਸੀਆਂ ਈ ਵੋਟਿੰਗ ਲਈ ਨਿਯੁਕਤ ਕੀਤੀਆਂ ਗਈਆਂ ਹਨ ਅਤੇ ਹੋਰ ਸਬੰਧਤ ਅਥਾਰਟੀਜ਼ ਅਤੇ ਵਿਅਕਤੀਆਂ ਨੂੰ ਬੇਨਤੀ ਹੈ ਕਿ ਜੁਲਾਈ 19, 2024 ਤੋਂ ਜੁਲਾਈ 24, 2024 ਦੇ ਲਾਭਅੰਸ਼ ਦੇ ਮੇਤਵ ਲਈ ਰਿਕਾਰਡੂ ਮਿਤੀ ਦਾ ਨੌਟਿਸ ਲੈਣ ਅਤੇ ਜਿੱਥੇ ਵੀ ਰਿਕਾਰਡ ਮਿਤੀ ਦਰਸਾਈ ਗਈ ਇਹ ਲਾਭੂਐਸ਼ ਦੇ ਮੰਤਵ ਲਈ ਜੁਲਾਈ 19, 2024 ਦੀ ਬੁਜਾਏ **ਜਿਵੇਂ ਕਿ** ਰਿਕਾਰਡ ਮਿਤੀ 'ਬੁੱਧਵਾਰ ਜੂਲਾਈ 24, 2024' ਸਮਝੀ ਜਾਵੇਗੀ।

https://fortismalarhospital.com/investorrelations/investorcatdetails/annual-report-2023-24 'ਤੇ ਵੀ ਉਪਲਬਧ ਹੈ ਅਤੇ ਕ੍ਰਮਵਾਰ ਸਟਾਕ ਐਕਸਚੇਂਜ ਅਤੇ ਸ਼ੇਅਰਹੋਲਡਰਾਂ ਨੂੰ ਵੀ ਭੇਜੀ ਜਾ ਚੁੱਕੀ ਹੈ।

ਲਈ ਫੋਰਟਿਸ ਮਲਾਰ ਹਾਸਪਿਟਲਜ਼ ਲਿਮਟਿਡ

ਮਿਤੀ : ਜੁਲਾਈ 10,2024 ਸਥਾਨ : ਗੁਰੂਗ੍ਰਾਮ

ਸ਼੍ਰਿਸ਼ਟੀ ਕੰਪਨੀ ਸਕੇਂਤਰ ਮੈਂਬਰਸ਼ਿਪ ਨੰ. A62933 ਪੱਧਰ ਦਾ ਅਫ਼ਸਰ ਕਿਸਾਨ ਜਥੇਬੰਦੀ ਨਾਲ ਗੱਲਬਾਤ ਕਰ ਰਿਹਾ ਹੈ ਤੇ ਹਾਂ ਪੱਖੀ ਸਿੱਟਾ ਨਿਕਲਣ ਦੀ ਉਮੀਦ ਹੈ। ਲਿਹਾਜ਼ਾ ਕੁੱਝ ਹੋਰ ਸਮਾਂ ਦਿਤਾ ਜਾਵੇ। ਬੈਂਚ ਨੇ ਸੁਣਵਾਈ

ਅੱਗੇ ਪਾ ਦਿਤੀ ਹੈ। ਉੱਤਰ ਪਦੇਸ਼ : ਬੱਸ ਅਤੇ ਟੈਂਕਰ ਦੀ ਟੱਕਰ 'ਚ 18 ਲੋਕਾਂ ਦੀ ਮੰਤ

ਜ਼ਿਲ੍ਹਾ ਮੈਜਿਸਟਰੇਟ ਗੌਰੰਗ ਰਾਠੀ ਨੇ ਕਿਹਾ ਕਿ ਪਹਿਲੀ ਨਜ਼ਰ 'ਚ ਅਜਿਹਾ ਲਗਦਾ ਹੈ ਕਿ ਬਿਹਾਰ ਦੇ ਮੋਤੀਹਾਰੀ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਅਤੇ ਉਸ ਨੇ ਦੁੱਧ ਦੇ ਟੈਂਕਰ ਨੂੰ ਪਿੱਛੇ ਤੋਂ ਟੱਕਰ ਮਾਰ

ਬਾਦਲ ਦਲ ਤੋਂ ਨਾਰਾਜ਼ ਧੜੇ ਵਲੋਂ 15 ਜੁਲਾਈ ਨੂੰ ਪੰਥਕ ਹਲਕਿਆਂ 'ਚ ਧਮਾਕਾ ਕਰਨ ਦੀ ਤਿਆਰੀ

ਕਮੇਟੀ ਦੇ ਸਾਬਕਾ ਪਧਾਨ ਮਰਹਮ ਜਥੇਦਾਰ ਗਰਚਰਨ ਸਿੰਘ ਟੌਹੜਾ ਦਾ ਵੱਡੀ ਪੱਧਰ 'ਤੇ ਜਨਮ ਦਿਨ ਮਨਾਇਆ ਜਾਵੇਗਾ। ਨਰਾਜ਼ ਧੜੇ ਨੇ ਹਣ ਬਾਦਲ ਦਲ ਨਾਲ ਵਾਪਸ ਸੁਲਾਹ ਕਰਨ ਦੀ ਬਜਾਇ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ ਤੇ ਭਾਵੇਂ ਨਰਾਜ਼ ਧੜੇ ਵਲੋਂ 1 ਜੁਲਾਈ ਨੂੰ ਅਕਾਲ ਤਖ਼ਤ ਤੋਂ ਅਕਾਲੀ ਦਲ ਬਚਾਉ ਯਾਤਰਾ ਦੀ ਸ਼ੁਰੁਆਤ ਕਰਨ ਦਾ ਐਲਾਨ ਨਹੀਂ ਹੋ ਸਕਿਆ ਪਰ ਹੁਣ ਨਰਾਜ਼ ਧੜੇ ਵਲੋਂ ਦੇਸ਼-ਵਿਦੇਸ਼ ਦੇ ਸਿੱਖ ਚਿੰਤਕਾਂ, ਪੰਥਕ ਵਿਦਵਾਨਾਂ, ਪਚਾਰਕਾਂ, ਪੰਥਦਰਦੀਆਂ ਅਤੇ ਇਤਿਹਾਸਕਾਰਾਂ ਨਾਲ ਰਾਬਤਾ ਬਣਾ ਕੇ 15 ਜੁਲਾਈ ਨੂੰ ਜਨਤਕ ਕੀਤੇ ਜਾਣ ਵਾਲੇ ਕੱਚੇ ਚਿੱਠੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਪੰਥਕ ਹਲਕਿਆਂ ਮੁਤਾਬਕ ਜੇਕਰ ਨਰਾਜ਼ ਧੜਾ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਸਮੇਤ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਰਾਜਨੀਤਕ ਪ੍ਰਭਾਵ ਤੋਂ ਮੁਕਤ ਕਰਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ ਮਾਣ ਸਤਿਕਾਰ ਸੰਗਤਾਂ ਵਿਚ ਬਾਦਲ ਦਲ ਨਾਲੋਂ ਵਧਣਾ ਸੁਭਾਵਕ ਹੈ ਪਰ ਜੇਕਰ ਨਰਾਜ਼ ਧੜਾ 1 ਜੁਲਾਈ ਦੀ ਤਰ੍ਹਾਂ 15 ਜੁਲਾਈ ਨੂੰ ਵੀ ਅਪਣੀ ਗੱਲ ਪ੍ਰਮੁੱਖਤਾ ਨਾਲ ਰੱਖਣ ਅਤੇ ਬਾਦਲ ਦਲ ਦੀਆਂ ਜ਼ਿਆਦਤੀਆਂ ਤੇ ਧੱਕੇਸ਼ਾਹੀਆਂ ਦੇ ਸ਼ਿਕਾਰ ਪ੍ਰਵਾਰਾਂ ਨੂੰ ਸੰਤੁਸ਼ਟ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਵੀ ਬਾਦਲ ਦਲ ਨੂੰ ਹੋਣਾ ਲਾਜ਼ਮੀ ਹੈ।

PUBLIC NOTICE

It is for the information of Genera Public that our project namely "City of Dreams 7" developed by M/S Singla Builders & Promoters Limited. Situated at Village Santemajra Sector 116, Tehsil Kharar, District SAS Nagar Mohali, Punjab has been accorded Environmental Clearance by SEIAA Punjab Vide EC Identification No. EC24C3801PB5954673N dated **05-07-2024.** Copies of the same is available with PPCB.

Sd-For M/S Singla Builders & Promoters Ltd.



ਬੈਂਕ ਤਾਰਾਗੜ ਬਰਾਂਚ ਦੀ ਮੌਜਦਾ ਇਮਾਰਤ ਦੇ ਨਵੀਨੀਕਰਨ ਲਈ ਯੋਗ ਇੰਟੀਰੀਅਰ ਫਰਨੀਸ਼ਿੰ ਠੇਕੇਦਾਰ ਤੋਂ ਟੂ ਬਿੱਡ ਸਿਸਟਮ ਭਾਵ ਟੈਕਨੀਕਲ ਬੋਲੀ ਅਤ ਵਿੱਤੀ ਬੋਲੀ ਅਧੀਨ ਈ ਟੈਂਡਰ ਮੰਗਦਾ ਹੈ। ਟੈਂਡਰ ਨੋਟਿ ਬੈਂਕ ਵੈਬਸਾਈਟ https://www.punjabandsind-bank.co.in 'ਤੇ ਦੇਖੇ ਜਾ ਸਕਦੇ ਹਨ ਅਤੇ ਇਹ ਬੈਂਹ ਈ ਪ੍ਰੋਕਿਊਰ ਵੈਬਸਾਈਟ https://psb.eproc.in 'ਤ ਤੋਂ ਡਾਊਨਲੋਡ ਅਤੇ ਅਪਲੋਡ ਕੀਤੇ ਜਾ ਸਕਦੇ ਹਨ। ਆਫ਼ਰ ਆਨਲਾਈਨ ਮਾਧਿਅਮ ਨਾਲ 04.08.202 ਨੂੰ ਸ਼ਾਮ 5.00 ਵਜੇ ਤੱਕ ਜਾਂ ਪਹਿਲਾਂ ਪ੍ਰਾਪਤ ਕੀਤ ੂ ਜਾਵੇਗੀ। ਸੋਲੀਆਂ ਜਾਂ ਆਵਰ ਅਗਲੇ ਕੰਪ ਵਾਲੇ ਦਿਨ ਭਾਵ 05.08.2024 ਨੂੰ ਸਵੇਰੇ 11.30 ਵਜੇ ਖੋਲ੍ਹੀਅ ਜ਼ੋਨਲ ਮੈਨੇਜਰ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਰਜਿ. ਦਫ਼ਤਰ : ਪੀਐਸਈਬੀ ਹੈਡ ਆਫਿਸ ਦੀ ਮਾਲ ਪਟਿਆਲਾ-147001) ਦਫ਼ਤਰ : ਵਧੀਕ ਨਿਗਰਾਨ ਇਜੀਨੀਅਰ,ਸੰਚਾ., ਪੂਰਬ ਮੰਡਲ, ਨਜ਼ਦੀਕ ਪਠਾਨਕੋਟ ਚੌਕ, ਬਾਈਪਾਸ ਜਲੰਧਰ, ਮੌਬਾਇਲ ਨੂੰ 96461-16011 Corporate Identification Number: U40109PB2010SGC033813

ਓਪਨ ਟੈਂਡਰ ਨੋਟਿਸ ਬਾਬਤ: 03/East-Jal/2024-25 ਮਿਤੀ: 11.07.24 ਵਧੀਕ ਨਿਗਰਾਨ ਇਜੀਨੀਅਰ/ਸੰਚਾ.,ਪੀ.ਐਸ.ਪੀ.ਸੀ.ਐਲ. ਜਲੰਧਰ ਵੱਲੋਂ ਸਹਾਇਕ ਕਾਰਜਕਾਰੀ ਇੰਜੀ: ਸੰਚ. ਉਪ ਮੰਡਲ ਨਹਿਰੂ ਗਾਰਡਨ-1 ਜਲੰਧਰ ਲਈ Single Door vehicle Mohindera Genius Bolero/Tata 207/408 ਜਾਂ ਇਸ ਦੇ ਬਰਾਬਰ ਦੀ ਕੀਮਤ ਵਿੱਚ ਗੱਡੀ ਕਿਰਾਏ 'ਤੇ ਲੈਣ ਸਬੰਧੀ (ਸਮੇਤ ਡਰਾਈਵਰ) ਦੀ ਮੰਗ ਕੀਤੀ ਹੈ। ਗੱਡੀ ਦਾ ਮਾਡਲ ਚਾਰ ਸਾਲ (2021) ਤੋਂ ਪੁਰਾਣਾ ਨਾ ਹੋਵੇ। ਇਹ ਟੈਂਡਰ ਮਿਤੀ 26.07.2024 ਸਮਾਂ 13:00 ਵਜੇ ਤੱਕ ਪਾਪਤ ਕੀਤੇ ਜਾਣਗੇ ਅਤੇ ਇਹ ਟੈਂਡਰ ਮਿਤੀ 26.07.2024 ਸਮਾਂ ਸ਼ਾਮ 03.00 ਵਜੇ ਖੋਲ੍ਹੇ ਜਾਣਗੇ। ਵਿਸਥਾਰਪੁਰਵਕ ਟੈਂਡਰ ਮੰਗ ਨੋਟਿਸ ਅਤੇ ਟੈਂਡਰ ਸਪੈਸੀਫਿਕੇਸ਼ਨ www.pspcl.in/open-e-tender-expected-cost-below-rs-05lack ਮਿਤੀ 11.07.2024 ਨੂੰ ਸਵੇਰੇ 12.00 ਵਜੇ ਤੋਂ ਬਾਅਦ ਵੇਖੇ ਜਾ ਸਕਦੇ ਹਨ। ਸੰਭਾਵੀ ਬੋਲੀ ਦੇਣ ਵਾਲੇ ਠੇਕੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵਧੀਕ ਨਿਗਰਾਨ ਇੰਜੀ/ਸੰਚਾ. ਪੂਰਬ ਮੰਡਲ ਪਠਾਨਕੋਟ ਬਾਈਪਾਸ ਜਲੰਧਰ ਤੋਂ ਵਧੇਰੇ ਜਾਣਕਾਰੀ ਪ੍ਰਾਪਤ

ਕਰ ਸਕਦੇ ਹਨ। ਸੋਧ ਸਬੰਧੀ ਵੇਰਵੇ www.pspcl.in/open-e-tender-expected-cost-below-rs-05-lacs ਵੈਬਸਾਈਟ ਤੇ ਵੇਖੇ ਜਾ ਸਕਦੇ ਹਨ।

ਚੰਡੀਗੜ੍ਹ ਹਾਊਸਿੰਗ ਬੋਰਡ ĿĦij (ਚੰਡੀਗੜ੍ਹ ਪ੍ਰਸ਼ਾਸਨ ਅਧੀਨ ਇਕ ਅਦਾਰਾ) ਜਨ ਮਾਰਗਾ, ਸੈਕਟਰ 9-ਡੀ, ਚੰਡੀਗੜ੍ਹ

ਪਬਲਿਕ ਨੋਟਿਸ

ਸਨਮੁਖ ਸਕੱਤਰ, ਸੀਐਚਬੀ, ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਯੂ.ਟੀ., ਚੰਡੀਗੜ੍ਹ

ਵਿਸ਼ਾ: ਡਿਵੈਲਿੰਗ ਯੂਨਿਟ ਨੰ. 2857/2 (ਦੂਜੀ ਮੰਜ਼ਿਲ) ਸ਼੍ਰੇਣੀ-LIG ਵਿਚ ਸੈਕਟਰ 47-ਸੀ, ਚੰਡੀਗੜ੍ਹ ਦਾ ਇਤਕਾਲ/ਮਾਲਕੀ ਹੱਕ ਸੈਲ ਡੀਡ ਦੇ ਅਧਾਰ 'ਤੇ ਅਲਾਟੀ/ਟਰਾਂਸਫਰੀ ਸ੍ਰੀ ਬਲਜਿੰਦਰ ਸਿੰਘ ਪੁੱਤ ਸ੍ਰੀ ਹਰਨਾਮ ਸਿੰਘ ਦੇ ਨਾਂ ਤੋਂ ਸ਼ੀ ਰਮੇਸ਼ ਕੁਮਾਰ ਪੁੱਤਰ ਸ਼ੀ ਰਾਮ ਕੁਮਾਰ ਦੇ ਨਾਂ ਤਬਦੀਲ ਕਰਨ ਸਬੰਧੀ।

ਆਮ ਜਨਤਾ ਤੇ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਿਵੈਲਿੰਗ ਯੂਨਿਟ ਨੈ. 2857/2 (ਦੂਜੀ ਮੰਜ਼ਿਲ) ਸ਼੍ਰੇਣੀ-LIG ਵਿਚ ਸੈਕਟਰ 47-ਸੀ, ਚੰਡੀਗੜ੍ਹ ਅਲਾਟੀ/ਟਰਾਸਫਰੀ ਸ੍ਰੀ ਬਲੀਜਦਰ ਸਿਘ ਪੁਤ ਸ੍ਰੀ ਹਰਨਾਮ ਸਿਘ ਦ ਨਾ ਹੈ। ਹੁਣ ਸ੍ਰੀ ਬਲਜਿੰਦਰ ਸਿੰਘ ਪੁੱਤ ਸ਼ੀ ਹਰਨਾਮ ਸਿੰਘ ਨੇ ਉਕਤ ਡਿਵੈਲਿੰਗ ਯੂਨਿਟ ਮਿਤੀ 22.03.2024 ਨੂੰ ਸਬ ਰਜਿਸਟਰਾਰ, ਚੰਡੀਗੜ੍ਹ ਦੇ ਦਫ਼ਤਰ ਵਿਚ ਰਜਿਸਟਰਡ ਅਤੇ ਸੇਲ ਡੀਡ ਵਸੀਅਤ ਰਾਹੀਂ ਸ੍ਰੀ ਰਮੇਸ਼ ਕੁਮਾਰ ਪੁੱਤਰ ਸ੍ਰੀ ਰਾਮ ਕੁਮਾਰ ਨੂੰ ਵੇਚ ਦਿੱਤੀ ਹੈ। ਸ੍ਰੀ ਰਮੇਸ਼ ਕੁਮਾਰ ਪੁੱਤਰ ਸ੍ਰੀ ਰਾਮ ਕੁਮਾਰ ਨੇ ਸੇਲ ਡੀਡ ਦੇ ਆਧਾਰ 'ਤੇ ਉਕਤ ਡਿਵੈਲਿੰਗ ਯੂਨਿਟ ਆਪਣੇ ਨਾਂ ਤਬਦੀਲ ਕਰਨ ਲਈ ਇਸ ਦਫਤਰ ਨੂੰ ਬੇਨਤੀ ਕੀਤੀ ਹੈ।

ਜੇਕਰ ਕਿਸੇ ਨੂੰ ਉਕਤ ਜਾਇਦਾਦ ਬਿਨੈਕਾਰ ਦੇ ਪੱਖ ਵਿਚ ਤਬਦਲ ਕਰਨ ਸਬੰਧੀ ਕੋਈ ਇਤਰਾਜ਼ ਹੈ ਤਾਂ ਉਹ ਲਿਖਤੀ ਰੂਪ ਵਿਚ ਨਿਮਨ ਹਸਤਾਖਰੀ ਕੋਲ ਇਸ ਨੋਟਿਸ ਦੀ ਪ੍ਰਕਾਸ਼ਨਾ ਦੇ 21 ਦਿਨਾਂ ਦੇ ਅੰਦਰ ਅੰਦਰ ਦਰਜ ਕਰਵਾ ਸਕਦਾ ਹੈ, ਇਤਰਾਜ਼ ਨਾ ਆਉਣ ਦੀ ਸੂਰਤ ਵਿਚ ਉਕਤ ਡਿਵੈਲਿੰਗ ਯੂਨਿਟ ਉਪਰੋਕਤ ਉਕਤ ਦਾਅਵੇਦਾਰਾਂ ਦੇ ਨਾ ਤਬਦੀਲ ਕਰ ਦਿੱਤੀ ਜਾਵੇਗੀ।

ਚੰਡੀਗੜ੍ਹ ਹਾਉਸਿੰਗ ਬੋਰਡ, ਚੰਡੀਗੜ੍ਹ

ਚੰਡੀਗੜ੍ਹ ਹਾਊਸਿੰਗ ਬੋਰਡ (ਚੰਡੀਗੜ੍ਹ ਪ੍ਰਸ਼ਾਸਨ ਅਧੀਨ ਇਕ ਅਦਾਰਾ) 8, ਜਨ ਮਾਰਗ, ਸੈਕਟਰ 9-ਡੀ, ਚੰਡੀਗੜ੍ਹ

ਪਬਲਿਕ ਨੋਟਿਸ



ਵਿਸ਼ਾ : ਡੀ.ਯੂ. ਨੰ. 2012-3 ਆਫ਼ ਐਮਆਈਜੀ (ਐਲ), ਸ਼੍ਰੇਣੀ ਵਿਚ ਸੈਕਟਰ 45-ਸੀ, ਚੰਡੀਗੜ੍ਹ ਦੀ ਅਲਾਟਮੈਂਟ/ਰਜਿਸਟ੍ਰੇਸ਼ਨ ਦਾ ਇੰਤਕਾਲ/ਤਬਾਦਲਾ ਅਲਾਟੀ/ਟਰਾਂਸਫਰੀ ਸ਼੍ਰੀ ਕਸਤੂਰੀ ਲਾਲ ਪੁੱਤਰ ਸ਼੍ਰੀ ਗੋਪੀ ਰਾਮ ਦੀ ਬਿਨਾਂ ਵਸੀਅਤ ਕੀਤਿਆਂ ਹੋਈ ਮੌਤ ਦੇ ਆਧਾਰ 'ਤੇ 1. ਸ਼ੀਮਤੀ ਸਵੀਤਰੀ ਦੇਵੀ ਪਤਨੀ ਸਵ. ਸ਼ੀ ਕਸਤੂਰੀ ਲਾਲ, 2. ਸ਼੍ਰੀਮਤੀ ਅਨੀਤਾ ਰਾਣੀ ਪਤਨੀ ਸ਼੍ਰੀ ਆਰ.ਡੀ. ਗੋਇਲ, 3. ਸ਼੍ਰੀਮਤੀ ਰੂਮਨ ਗੋਇਲ ਪਤਨੀ ਸ੍ਰੀ ਰਵਿੰਦਰ ਕੁਮਾਰ, 4. ਸ੍ਰੀਮਤੀ ਕੁਸਮ ਰਾਣੀ ਪਤਨੀ ਸ੍ਰੀ ਅਸ਼ੀਸ਼ ਗਰਗ, 5. ਸ੍ਰੀ ਰਾਮ ਅਵਤਾਰ ਪੁੱਤਰ ਸ੍ਰੀ ਕਸਤੂਰੀ ਲਾਲ ਦੇ ਨਾਂ ਕਰਨ ਸੰਬੰਧੀ।

ਆਮ ਜਨਤਾ ਤੇ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ **ਡੀ.ਯੂ. ਨੰ**. 2012-3 ਆਫ਼ ਐਮਆਈਜੀ (ਐਲ), ਸ਼੍ਰੇਣੀ ਵਿਚ ਸੈਕਟਰ 45-ਸੀ, ਚੰਡੀਗੜ੍ਹ ਦੇ ਮਾਲਕ ਸ੍ਰੀ ਕਸਤੂਰੀ ਲਾਲ ਪੁੱਤਰ ਸ੍ਰੀ ਗੋਪੀ ਰਾਮ ਦੀ 14.11.1999 ਨੂੰ ਚੰਡੀਗੜ੍ਹ ਵਿਖੇ ਮੌਤ ਹੋ ਗਈ ਜਿਵੇਂ ਉਸ ਦੇ ਕਾਨੂੰਨੀ ਵਾਰਸਾਂ ਨੇ ਦੱਸਿਆ। (1.) **ਸ਼ੀਮਤੀ ਸਵੀਤਰੀ ਦੇਵੀ** ਪਤਨੀ ਸਵ. ਸ੍ਰੀ ਕਸਤੂਰੀ ਲਾਲ, 2. ਸ੍ਰੀਮਤੀ ਅਨੀਤਾ ਰਾਣੀ ਪਤਨੀ ਸ੍ਰੀ ਆਰ.ਡੀ. ਗੋਇਲ, 3. ਸ਼੍ਰੀਮਤੀ ਸੁਮਨ ਗੋਇਲ ਪਤਨੀ ਸ਼੍ਰੀ ਰਵਿੰਦਰ ਕੁਮਾਰ, 4. ਸ਼੍ਰੀਮਤੀ ਕੁਸਮ ਰਾਣੀ ਪਤਨੀ ਸ੍ਰੀ ਅਸ਼ੀਸ਼ ਗਰਗ, 5. ਸ੍ਰੀ ਰਾਮ ਅਵਤਾਰ ਪੁੱਤਰ ਸ੍ਰੀ ਕਸਤੂਰੀ ਲਾਲ ਨੇ ਸ੍ਰੀ ਕਸਤੂਰੀ ਲਾਲ ਪੁੱਤਰ ਸ੍ਰੀ ਗੋਪੀ ਰਾਮ ਦੀ ਬਿਨਾਂ ਵਸੀਅਤ ਕੀਤਿਆਂ ਹੋਈ ਮੌਤ ਦੇ ਆਧਾਰ 'ਤੇ ਉਸ ਦੇ ਨਾਂ 'ਤੇ ਡੀ.ਯੂ. ਨੰ. 2012-3 ਆਫ਼ ਐਮਆਈਜੀ (ਐਲ), ਸ਼੍ਰੇਣੀ ਵਿਚ ਸੈਕਟਰ 45-ਸੀ, ਚੰਡੀਗੜ੍ਹ ਦੀ ਮਲਕੀਅਤ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੋਈ ਹੋਰ ਕਾਨੂੰਨੀ ਵਾਰਸ ਪਿੱਛੇ ਨਹੀਂ ਰਹਿ ਗਿਆ। ਜੇ ਕਿਸੇ ਨੂੰ ਉਕਤ ਡਿਵੈਲਿੰਗ ਯੂਨਿਟ ਜਿਹੜੀ ਪੇਸ਼ ਕੀਤੀ ਹੈ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ (1.) ਸ੍ਰੀਮਤੀ ਸਵੀਤਰੀ ਦੇਵੀ ਪਤਨੀ, 2. ਸ੍ਰੀਮਤੀ ਅਨੀਤਾ ਰਾਣੀ ਪੁੱਤਰੀ, 3. ਸ਼੍ਰੀਮਤੀ ਸੁਮਨ ਗੋਇਲ ਪੁੱਤਰੀ, 4. ਸ਼੍ਰੀਮਤੀ ਕੁਸਮ ਰਾਣੀ ਪੁੱਤਰੀ, 5. ਸ਼੍ਰੀ ਰਾਮ **ਅਵਤਾਰ ਪੁੱਤਰ** ਦੇ ਪੱਖ ਵਿਚ ਤਬਦੀਲ ਕਰਨ 'ਤੇ ਕਿਸੇ ਨੂੰ ਕੋਈ ਇਤਰਾਜ਼/ਹੱਕ/ਦਾਅਵਾ ਹੈ ਤਾਂ ਉਹ ਇਸ ਨੋਟਿਸ ਦੀ ਪ੍ਰਕਾਸ਼ਨਾ ਦੇ 21 ਦਿਨਾਂ ਦੇ ਅੰਦਰ ਅੰਦਰ ਨਿਮਨ ਹਸਤਾਖਰੀ ਸਨਮੁਖ ਲਿਖਤੀ ਰੂਪ ਵਿਚ ਇਤਰਾਜ਼ ਦਰਜ ਕਰਵਾ ਸਕਦਾ ਹੈ ਅਸਫ਼ਲ ਰਹਿਣ 'ਤੇ ਉਕਤ ਡਿਵੈਲਿੰਗ ਯੂਨਿਟ ਦੀ ਅਲਾਟਮੈਂਟ ਅਤੇ ਰਜਿਸਟ੍ਰੇਸ਼ਨ ਉਪਰੋਕਤ ਦਾਅਵੇਦਾਰਾਂ ਦੇ ਨਾਂ ਤਬਦੀਲ ਕਰ ਦਿੱਤੀ ਜਾਵੇਗੀ।

ਚੰਡੀਗੜ੍ਹ ਹਾਊਸਿੰਗ ਬੋਰਡ, ਚੰਡੀਗੜ੍ਹ

ਸਫ਼ਾ 3 ਦੀਆਂ ਬਾਕੀਆਂ

ਸਿਰਫ਼ 30.5 ਫ਼ੀ ਸਦੀ ਨਹਿਰੀ ਪਾਣੀ ਹੀ ਖੇਤੀ ਯੋਗ : ਅਧਿਐਨ

'ਚ ਘੱਟ ਹੈ ਜੋ ਚੰਗੇ ਮਿਆਰ ਵਾਲੇ ਧਰਤੀ ਹੇਠਲੇ ਪਾਣੀ ਦੇ ਨੀਵੇਂ ਪੱਧਰ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਨੇ ਨਹਿਰੀ ਪਾਣੀ ਦੀ ਪਹੁੰਚ 'ਚ ਸਧਾਰ ਲਈ ਠੋਸ ਉਪਰਾਲੇ ਕੀਤੇ ਹਨ, ਇਥੋਂ ਤਕ ਕਿ ਨਹਿਰੀ ਪਾਣੀ ਟੇਲਾਂ ਵਾਲੇ ਪਿੰਡਾਂ ਤਕ ਵੀ ਪਹੁੰਚਿਆ ਹੈ। ਹਾਲਾਂਕਿ, ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਮੋਗਾ ਵਰਗੇ ਜ਼ਿਲ੍ਹਿਆਂ 'ਚ ਘੱਟ ਵਰਤੋਂ ਜਾਰੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ ਵਰਤੋਂ 'ਚ ਸੌਖ ਕਾਰਨ ਧਰਤੀ ਹੇਠਲੇ ਪਾਣੀ ਨੂੰ ਤਰਜੀਹ ਦਿੰਦੇ ਹਨ, ਪਰ ਇਹ ਥੋੜ੍ਹੇ ਸਮੇਂ ਦੇ ਲਾਭ ਲੰਮੇ ਸਮੇਂ ਲਈ ਬੇਹੱਦ ਘਾਤਕ ਸਾਬਿਤ ਹੋ ਰਹੇ ਹਨ। ਨਿਰਦੇਸ਼ਕ ਖੋਜ ਨੇ ਸੁਚੇਤ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੰਭਾਲ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ। ਨਤੀਜਨ ਪੰਜਾਬ ਦਾ ਪਾਣੀ ਸੰਕਟ ਇਕ ਸੰਯੁਕਤ ਪਹੰਚ ਦੀ ਮੰਗ ਕਰਦਾ ਹੈ, ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਵਿਚੋਂ ਹੀ ਇਹ ਹੱਲ ਦਾ ਰਾਹ ਨਿਕਲਦਾ ਹੈ।ਉਨ੍ਹਾਂ ਕਿਹਾ ਕਿ ਸਾਡਾ ਖੇਤੀਬਾੜੀ ਭਵਿੱਖ ਸਥਿਰ ਖੇਤੀ ਤਰੀਕਿਆਂ ਉੱਪਰ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਨੂੰ ਅਨੁਕੁਲ ਬਣਾ ਕੇ ਅਤੇ ਜ਼ਮੀਨੀ ਪਾਣੀ ਨੂੰ ਸਮਝਦਾਰੀ ਨਾਲ ਵਰਤ ਕੇ ਹੀ ਅਸੀਂ ਫ਼ਸਲਾਂ ਦੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾ ਸਕਦੇ ਹਾਂ ਅਤੇ ਮਿੱਟੀ ਦੀ ਸਿਹਤ ਨੂੰ ਸੁਰੱਖਿਅਤ ਰੱਖ ਸਕਦੇ ਹਾਂ।

ਪੰਜਾਬ ਦੀ 3 ਕਰੋੜ 10 ਲੱਖ ਅਬਾਦੀ ਨੂੰ ਕੰਟਰੋਲ ਕਰਨ ਲਈ ਸਮੁੱਚੇ ਸੂਬੇ ਅੰਦਰ ਪੁਲਿਸ ਕਰਮੀਆਂ ਦੀ ਗਿਣਤੀ ਸਿਰਫ਼ 80 ਹਜ਼ਾਰ

Court Notice (U/o 5 Rule 20 CPC) In the Court of

Ms. Deepika Singh Addl. Principal Judge,

Family Court, Patiala Raj Kaur

Dharam Singh CNR No PBPT01-007467-2023 Next Date :- 02.08.2024 Publication Issued to:

Dharam Singh - Makhan Singh R/o Village Saraswati Khera Bhatmajra Tehsil Pehowa

Distt. Kurushetra, Haryana. In above titled case, the defendant(s)/respondent(s) could not be served. It is ordered that defendant(s)/respondent(s) should appear in person or through counsel on 02-08-2024 at 10:00 a.m.

details logon https://www.highcourtchd.gov.in/?tr s=district_notice&district=Patiala. Addl. Principal Judge Family Court, Patiala. Dated, this day of 11.05.2024

Court Notice District and Sessions Courts

SAS Nagar In the Court of Sh. Harsimranjit Singh Additional District and Sessions Judge-5, S.A.S. Nagar Mangat Singh

Sanjay Bhatti CNR No PBSA01-005229-2022 FIR Detail: PS// Case No. CRR/55/2022 Next Date :- 13.08.2024 Notice to:

1. Sanjay Bhatti CMD Gravit Innovative Promoters Ltd. Alpine College of Engineering and Technology Village Kot Gaon, National Highway 34, Near Toll Plaza-1 District Gaziabad, UP.

Gravit Innovative Promoters Ltd. through its CMD Sanjay Bhatti, Alpine College of Engineering and Technology Village Kot Gaon, National Highway 34, Near Toll Plaza-1 District Gaziabad, UP.

3. Karanpal Singh Authorized Signatory, Gravit Innovative Promoters Ltd. Alpine College of Engineering and Technology Village Kot Gaon, National Highway 34, Near Toll Plaza-1 District Gaziabad, UP. n above titled case, the accused could not be served. It is ordered that

accused should appear in person or through counsel on 13-08-2024 at 10:00 a.m. Additional District and Sessions Judge-5,

ਦੇ ਅਨੁਪਾਤ ਨਾਲ 822 ਪੁਲਿਸ ਕਰਮੀ ਮੌਜੂਦ ਰਹਿੰਦੇ ਹਨ। ਪੰਜਾਬ ਅੰਦਰ ਰਾਜ ਕਰਦੀ ਆਮ ਆਦਮੀ ਪਾਰਟੀ ਦੀਆਂ ਨਿਕਟ ਵਿਰੋਧੀ ਰਾਜਨੀਤਕ ਪਾਰਟੀਆਂ ਅਕਸਰ ਸਮੇਂ ਸਮੇਂ ਸਿਰ ਦੋਸ਼ ਲਗਾਉਂਦੀਆਂ ਰਹਿੰਦੀਆਂ ਹਨ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਹੁਤ ਪਤਲੀ ਪੈਂਦੀ ਜਾ ਰਹੀ ਹੈ ਪਰ ਕਿਸੇ ਹੱਦ ਤਕ ਵਿਰੋਧੀ ਧਿਰ ਦਾ ਇਹ ਦੋਸ਼ ਸੱਚ ਵੀ ਹੋ ਸਕਦਾ ਹੈ ਕਿਉਂਕਿ ਸੂਬੇ ਅੰਦਰ ਫੈਲੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਰਾਜ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਅੰਦਰ ਪੁਲਿਸ

Court Notice

(U/o 5 Rule 20 CPC) n the Court of Ms. Renuka Kalra Civil Judge (Junior Division)-18 Jalandhar

Jnion Bank of India is Governmen of India Undertaking Incorporated under The Banking Companies (Acquisition and Transfer of Undertakings) Act 1970 having its Head Office at Union Bank Bhawan 239, Vidhan Bhawan Marg, backbay Reclamation Nariman Point, Mumba and Carrying on the on the business of banking through various branches at various places throughout India and having one such Branch at Model town, Jalandhar through Sh. Vishal Sharma S/o Sh. Nand Kishore Sharma, Branch Manager,Principa Officer and General Attorney

1. Sh. Gurpreet Singh S/o Sh. Amarjit Singh R/o Village Nawa Tandal, P.O. Trrsika, Tehsil Baba Bakala, Distt. Amritsar-143116 2. Sh. Kuljit Singh S/o Sh. Sheetal Singh R/o Village Nandpur, P.O.

Trikha, Tehsil Baba Bakala, Distt. 3. Sh. Brij Bhushan S/o Sh. Mohan Lal R/o H.No. 13, Link road, Abadpur

CNR No PBJL02-001596-2023 Next Date :- 02.08.2024 Suit for grant of decree for recovery of Rs. 44,372.47 along with interest

as prayed for.
Publication Issued to 2. Kuljit Singh Father : Sheetal Singh R/o Village Nandpur, P.O. Trikha,

above titled case, the endant(s)/respondent(s) could not be served. It is ordered that defendant(s)/respondent(s) should appear in person or through counsel on 02-08-2024 at 10:00 a.m. for details logon to https://www.high-courtchd.gov.in/?trs=district_notice&dis-

Tehsil Baba Bakala, Distt. Amritsar.

Civil Judge (Junior Division)-18 Jalandhai Dated, this day of 05.07.2024 S.A.S. Nagar Dated, this day of 05.07.2024

ਕਰਮੀਆਂ ਦੀ ਗਿਣਤੀ ਤੁਰਤ ਵਧਾਉਣੀ ਹੀ ਨਹੀਂ ਚਾਹੀਦੀ ਬਲਕਿ ਦਗਣੀ ਕਰ ਦੇਣੀ ਚਾਹੀਦੀ ਹੈ। ਕਲਾਸੀਫ਼ਾਈ<mark>ਠ</mark> ਲਾਸੀਫ਼ਾਈਠ

ਨਾਮ ਦੀ ਬਦਲੀ

• ਮੈਂ, Vishav Joyti ਪਤਨੀ ਅਮਿਤ ਕੁਮਾਰ ਵਾਸੀ ਮਕਾਨ ਨੰਬਰ ਬੀ 8/107, ਰਾਮ ਪ੍ਤਾਪ ਸਟਰੀਟ, ਵਾਰਡ ਨੰਬਰ 17, ਸੰਗਰੂਰ ਨੇ ਆਪਣਾ ਨਾਮ ਬਦਲ ਕੇ Vishav Jyoti ਰੱਖ ਲਿਆ ਹੈ।

• I, Sunil Kumar (UID NO. 3140-2978-9614) S/o Sh. Suresh Kumar R/o H. No Fl. Lohgarh Road, Zirakpur, Sigma City-B, Lohgarh, Zirakpur, Distt. SAS Nagar, Mohali have Changed my name from Sunil Kumar to Sunil Singla. Sunil Kumar and Sunil Singla both names are mine & one and same per-

• ਮੈਂ, ਗੁਰਨੂਰ ਕੌਰ ਸੰਘਾ ਪਤਨੀ ਪ੍ਰਿਥਵੀ ਸਿੰਘ ਚਹਿਲ ਵਾਸੀ ਚਹਿਲ ਹਾਊਸ, ਰਾਘੋ ਮਾਜਰਾ, ਪਟਿਆਲਾ ਨੇ ਆਪਣਾ ਨਾਮ ਬਦਲ ਕੇ ਗੁਰਨੂਰ ਚਹਿਲ ਰੱਖ ਲਿਆ ਹੈ।

ਬੇਦਖ਼ਲੀ ਸੂਚਨਾ

• ਮੈਂ, ਤਰਸੇਮ ਸਿੰਘ ਪੁੱਤਰ ਨਰੰਗ ਸਿੰਘ ਵਾਸੀ ਨਰੈਣਾ ਫਤਿਹਗੜ੍ਹ ਸਾਹਿਬ) ਬਿਆਨ ਕਰਦਾ ਹਾਂ ਕਿ ਮੇਰਾ ਬੇਟਾ ਗੁਰਵਿੰਦਰ ਸਿੰਘ ਅਤੇ ਨੂੰਹ ਮਨਪ੍ਰੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ।ਮੈਂ ਇੰਨਾਂ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ । ਇੰਨਾਂ ਨਾਲ ਹੁਣ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਸਬੰਧ ਨਹੀਂ ਹੈ ।

ਬੇਦਖ਼ਲੀ ਵਾਪਸ

• ਮੈਂ, ਗੁਰਚਰਨ ਸਿੰਘ ਪੁੱਤਰ ਦੌਲਤ ਸਿੰਘ ਪਿੰਡ ਤੇ ਡਾਕ ਬਜੀਦਪਰ ਤਹਿਸੀਲ ਚਮਕੌਰ ਸਾਹਿਬ (ਰੋਪੜ) ਨੇ ਆਪਣੇ ਲੜਕੇ ਹਰਨੇਕ ਸਿੰਘ ਅਤੇ ਉਸ ਦੀ ਪਤਨੀ ਭੁਪਿੰਦਰ ਕੌਰ ਨੂੰ ਕੁੱਝ ਸਮੇਂ ਪਹਿਲਾ ਕਹਿਣੇ ਤੋਂ ਬਾਹਰ ਹੋਣ ਕਾਰਨ ਬੇਦਖਲ ਕੀਤਾ ਸੀ । ਹੁਣ ਇਹ ਦੋਵੇਂ ਮੇਰੇ ਕਹਿਣੇ ਵਿੱਚ ਹਨ ਅਤੇ ਮੇਰਾ ਲੜਕਾ ਹਰਨੇਕ ਸਿੰਘ ਮੇਰੀ ਚੱਲ - ਅਚੱਲ ਜਾਇਦਾਦ ਦਾ ਮਾਲਕ ਹੋਵੇਗਾ । ਸਬੰਧਤ ਨੋਟ ਕਰਨ

ਟੈਂਡਰ ਨੋਟਿਸ ਸਰਕਾਰ



### 1587 Service of 7014 S	(1)		ਬ ਮੋਚੋਕਾਰ ਟਡਰ	ठाटा	H	NE
केट के स्वितेष्टक क्षाचीयल हैं हो . है 3.00 अर्थिक वरिकार कर है र हिम्बेल प्रोक्ष के प्रतिकृत कर विदेश है जिए के प्रतिकृत कर विदेश है		ਵਿਭਾਗ ਦਾ ਨਾਮ	ਕੰਮ / ਨੋਟਿਸ/ ਟੈਂਡਰ ਦਾ ਨਾਮ	ਖੁੱਲ੍ਹਣ ਦੀ ਮਿਤੀ/ ਬੰਦ ਹੋਣ ਦੀ ਮਿਤੀ	(ਅੰਦਾਜ਼ਨ) ਲੱਖਾਂ	ਨੋਡਲ ਅਫ਼ਸਰ (ਸੰਪਰਕ ਨੰ/ਈਮੇ
ज्ञान प्रशास क्रमाण्या के प्रशास क्षा कर का का क्षा कर कर क्षा कर कर क्षा कर क्षा कर क्षा कर कर कर क्षा कर क्षा कर क्षा कर क्षा कर क्षा कर क्षा कर कर का का	1.	ਐਂਡ ਸੈਨੀਟੇਸ਼ਨ ਡਵੀਜ਼ਨ ਨੰ-2,	1 ਨੰ 200 ਐਮਐਮ ਡਾਇਆ ਸਟ੍ਰੇਟ ਟਿਊਬਵੈਲ ਮੁਹੱਈਆ ਅਤੇ ਇਸਟਾਲ ਕਰਾਉਣਾ, ਪੰਪਿੰਗ ਮਸ਼ੀਨਰੀ ਹਰ ਪੱਖੋਂ ਪੂਰੀ ਮੁਹੱਈਆ ਅਤੇ ਇਸਟਾਲ ਕਰਾਉਣਾ। ਹੈਡ 4215/JJM/15th ਫਾਇਨਾਂਸ ਰੁ:			9501099773 eewss.div2hoshia rpb@yahoo.co
भेर के तिरोधक वर्षाध्यत हो आरोपक हो आरोपक क्षा मार्थिक क्षा हिंग क्षा प्रकार के प्रक	2.	ਡਵੀਜ਼ਨ, ਪੀਡਬਲਯੂਡੀ ਬੀ ਅਤੇ ਆਰ,				8283818381 eepdldnpwdpb@g il.com
	3.	ਐਂਡ ਸੈਨੀਟੇਸ਼ਨ ਡਵੀਜ਼ਨ ਸ਼੍ਰੀ ਅਨੰਦਪੁਰ				1887297170 xen_ropar@yaho m
के अकार करिकेश्वर अस्तिक र विकार के रिकार कर	4.	ਜ਼ਿਲ੍ਹਾ ਖੇਡ ਅਫ਼ਸਰ ਐਸਬੀਐਸ ਨਗਰ				805428607 dsonshar@gmai m
प्रकल्किल हिंगी होता है जिए यह भारत्वक होता है जा स्थान के क्षेत्र के प्रतिक्र के भारता है जी कि प्र	5.		ਪਿੰਡ ਦੁਲਾਦੀ ਬਲਾਕ ਨਾਭਾ ਵਿਖੇ ਟੋਭੇ ਦੇ ਨਵੀਨੀਕਰਨ ਲਈ ਮੁੜ ਟੈਂਡਰ (ਮਨਰੇਗਾ ਨਾ ਕਰਾਉਣਾ)		1.40 LACS	9815466866 xenprdpatiala@y o.in
8. चिक्र पंत्र अस्त्रस बुध्यताव चिक्र में स्वरूप क्षेत्रस क्षेत्रस मान्य प्रश्निक अस्त्रस बुध्यताव विकास क्षेत्रस मान्य प्रश्निक क्षेत्रस मान्य प्रश्निक मान्य मान्य प्रश्निक मान्य	6.	ਡਵੀਜ਼ਨ, ਜਲ ਸਰੋਤ ਵਿਭਾਗ ਪੰਜਾਬ	ਨੇਵਾਦਾ ਡਿਸਟੀ ਦੇ ਆਰਡੀ 1244 ਅਤੇ ਆਰਡੀ 9066 ਵਿਖੇ ਮਾਈਨਰ 1 ਅਤੇ ਇਸ ਦੇ ਵੀਆਰਬੀ ਦੀ ਕੈਕਰੀਟ ਲਾਈਨਿੰਗ ਨਾਲ ਰੀਮਾਡਲਿੰਗ		2.02 LACS	9888333983 xeniblehal@gma m
8. वाच्यावाची शिंगीतिभवः, पुणववः व्यक्तिवाची श्रीतिभेक्षाभीः, हरीचयेद वियं 30 विमार्श्विकशं चन्ने मोनीयो चा विमार्श्व (प्रोक्षेत्र)	7.	ਜ਼ਿਲ੍ਹਾ ਖੇਡ ਅਫ਼ਸਰ ਫਰੀਦਕੋਟ	ਡੇਅ ਸਕਾਲਰ ਖੇਡ ਵਿੰਗ ਖਿਡਾਰੀਆਂ ਲਈ ਡਾਈਟ/ਰੀਫਰੈਸ਼ਮੈਂਟ ਮੁਹੱਈਆ ਕਰਾਉਣੀ		1.95 LACS	9855700193 dsofdk@gmail.c
क्रपीका, पीयकाश्वरों से भारे अप्यु प्रीतिश्वर के विकास अद्यास, हिस्साय के किस्ते (संस्थाय) 10. गीतीस्व प्रेमीया अप्रति हिस्साय अप्रति हिस्साय के किस्ते (संस्थाय) 10. गीतीस्व प्रेमीया अप्रति हिस्साय अप्रति हिस्साय के किस्ते (संस्थाय) 11. व्याप्ति हिस्साय अप्रति (संस्थाय) 12. व्याप्ति हिस्साय अप्रति (संस्थाय) 13. व्याप्ति हिस्साय अप्रति (संस्थाय) 14. व्याप्ति हिस्साय अप्रति (संस्थाय) 15. वर्षा स्वाप्ति हिस्साय अप्रति (संस्थाय) 16. वर्षा स्वाप्ति हिस्साय अप्रति (संस्थाय) 16. वर्षा स्वाप्ति हिस्साय स्वाप्ति (संस्थाय) 16. वर्षा स्वाप्ति हिस्साय स्वाप्ति (संस्याय) 17. वर्षा स्वाप्ति हिस्साय स्वाप्ति (संस्याय) 18. वर्षा स्वाप्ति (संसाय)	8.	ਜ਼ਿਲ੍ਹਾ ਖੇਡ ਅਫ਼ਸਰ ਰੂਪਨਗਰ			1.62 LACS	6280463208 dsoropar76@gma om
मिराम जायाजक क्षित्रेव (सर्तेयव) 1.0 पायत्वक 1.0	9.	ਡਵੀਜ਼ਨ, ਪੀਡਬਲਯੂਡੀ ਬੀ ਅਤੇ ਆਰ,			24.44 LACS	9888706887 eepdfdtpwdpb@g I.com
के 1. பின்னமதுன் जो अले अलव, इर्च तिर्माण कर किया किया कर प्रस्त किया कर कर कर किया किया कर	10.		ਕੈਟੀਨ ਦਾ ਠੇਕਾ			9814101901 phr.nrhm1@gma m
सावकीशास्त्रपा (पि.) मो.ग. सह गाईच है पर क्षेत्र कर क्षेत्र कर स्वित्तर (पि.) मो.ग. अर्थव्य हंच (पि.) मा.ग. अर्थव्य हंच हंच (पि.) मा.ग. अर्थव्य हंच हंच (पि.) मा.ग. अर्थव्य हंच	11.	ਨੂੰ 1, ਪੀਡਬਲਯੂਡੀ ਬੀ ਅਤੇ ਆਰ, ਬ੍ਰਾਂਚ	ਨਕੋਦਰ ਜ਼ਿਲ੍ਹਾ ਜਲੰਧਜ ਵਿਖੇ ਤਹਿਸੀਲ ਕੰਪਲੈਕਸ ਸਮੇਤ ਫਰਦ ਸੈਂਟਰ ਅਤੇ ਬਿਨਾ ਪਟਵਾਰ ਸਟੇਸ਼ਨ (ਜੀ+2 ਮੈਜਿਲ) ਦਾ ਨਿਰਮਾਣ (ਰਕਮ 6,09,70,485/-)		12.19 LACS	9888800501 eecd1jalpwdpb@ ail.com
ਬਾਰ ਗੁਲਮਾਰਨ ਸੰਵਿਸ਼ ਹੈ। ਜਿਹਾ	12.	ਗਰਾਊਂਡ ਵਾਟਰ ਡਵੀਜ਼ਨ, ਜਲ ਸਰੋਤ	ਵੱਖ ਵੱਖ ਡਿਸਟੀਆਂ ਦੀ ਕੈਕਰੀਟ ਲਾਈਨਿੰਗ ਦੀ ਉਸਾਰੀ ਲਈ ਪ੍ਰੋਜੈਕਟ।(2) ਸੀ.ਸੀ. ਅਬੋਹਰ ਵਿਚ		2.00 Percent	9417582955 xenaboharcanalo onwrd@gmail.c
ਰਧਿਆਣਾ ਰਾਗਦਨੀ ਵਿਭਾਗ (ਪੰਜਾਬ) ਵਿਧੰ ਡਰਿੰਘ ਇਗੀਗੇਸ਼ਨ ਸਿਸਟਮ ਲਈ ਵਾਟਰ ਸਟੋਰੰਜ਼ ਟੈਂਕ ਦਾ ਨਿਰਮਾਣ ਰਾਗਦਨੀ ਵਿਭਾਗ (ਪੰਜਾਬ) ਵਿਧੰ ਡਰਿੰਘ ਇਗੀਗੇਸ਼ਨ ਸਿਸਟਮ ਲਈ ਵਾਟਰ ਸਟੋਰੰਜ਼ ਟੈਂਕ ਦਾ ਨਿਰਮਾਣ ਰਾਗਦਨੀ ਵਿਭਾਗ (ਪੰਜਾਬ) ਵਿਧੰ ਡਰਿੰਘ ਇਗੀਗੇਸ਼ਨ ਸਿਸਟਮ ਲਈ ਵਾਟਰ ਸਟੋਰੰਜ਼ ਟੈਂਕ ਦਾ ਨਿਰਮਾਣ ਰਾਗਦਨੀ ਵਿਭਾਗ (ਪੰਜਾਬ) ਵਿਧੰ ਡਰਿੰਘ ਇਗੀਗੇਸ਼ਨ ਸਿਸਟਮ ਲਈ ਵਾਟਰ ਸਟੋਰੰਜ਼ ਟੈਂਕ ਦਾ ਨਿਰਮਾਣ ਰਾਗਦਨੀ ਵਿਭਾਗ (ਪੰਜਾਬ) ਵਿਧੰ ਡਰਿੰਸ਼ਨ ਰਾਗਦਨੀ ਦੀ ਜੀਨੀਅਨ, ਪਾਰਕ ਡਰਿੰਸ਼ਨ, ਸੰਗਰੂਰ ਰਾਗਦਨੀ ਵਿਜੀਨੀਅਨ, ਪਾਰਕ ਡਰਿੰਸ਼ਨ, ਸੰਗਰੂਰ ਰਾਗਦਨੀ ਵਿਭਾਗ (ਪੰਜਾਬ) ਵਿਧੰ ਡਰਿੰਸ਼ਨ ਸੰਸ਼ਨ ਸਮਤ ਰਿਕਰਸ ਤੋਂ ਜਿਲ੍ਹਾ ਲਗਿਗ ਸ਼ੁਰੂ ਵਿਧੰ ਖ਼ਰਾਬ ਹੋਏ ਨਿਊਥਵੇਲ ਦੀ ਸਥਾਨ ਰਾਗਦਨੀ ਵਿਜੀਨੀਅਨ, ਪਾਰਕ ਡਰਿੰਸ਼ਨ, ਸੰਗਰੂਰ ਰਾਗਦਨੀ ਵਿਗੇਸ਼ਨੀਅਨ, ਪਾਰਕ ਡਰਿੰਸ਼ਨ, ਸੰਗਰੂਰ ਵਿਧੰ ਖ਼ਰਾਬ ਹੋਏ ਨਿਊਥਵੇਲ ਦੀ ਸਥਾਨ ਰਾਗਦਨੀ ਵਿਜੀਨੀਅਨ, ਪਾਰਕ ਡਰਿੰਸ਼ਨ, ਸੰਗਰੂਰ ਸੰਸ਼ਨ ਸਮਤ ਰਿਕਰਸ ਰੋਟਰੀ ਰਿਗ ਮੁਹੰਦੀਆਂ ਅਤੇ ਇਸਟਾਲ ਕਰਾਉਣਾ ਹੈ। ਰਾਜਦਕਾਰੀ ਵਿਜੀਨੀਅਨ, ਪਾਰਕ ਸ਼ੁਰੂਰ ਸ਼ੁਰੂਰ ਸੰਸ਼ਨ ਸਮਤ ਰਿਕਰਸ ਤੋਂ ਜ਼ਰੂਰ ਸਮਤ ਰਿਕਰਸ ਤੋਂ ਜ਼ਰੂਰ ਸੰਸ਼ਨ ਸਮਤ ਰਿਕਰਸ ਤੋਂ ਜ਼ਰੂਰ ਸੰਸ਼ਨ ਸਮਤ ਰਿਕਰਸ ਤੋਂ ਜ਼ਰੂਰ ਸਮਤ ਰਿਕਰਸ ਤੋਂ ਸਮਤ ਰਿਕਰਸ ਤੋਂ ਸ਼ਰੂਰ ਸਮਤ ਰਿਕਰਸ ਤੋਂ ਸ਼ਰੂਰ ਸਮਤ ਰਿਕਰਸ ਤੋਂ ਸਮਤ ਰਿ	13.	ਡਵੀਜ਼ਨ, ਪੀਡਬਲਯੂਡੀ ਬੀ ਅਤੇ ਆਰ,	ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ਲਾਚੋਵਾਲ ਦੀ ਇਮਾਰਤ ਨੂੰ ਹਟਾਉਣਾ			9855076068 eepdhsrpurpwdpl mail.com
ਬੰਡੀਗੜ੍ਹ 19.07.2024 ThOUSAND enjenceming@m 20.07.2024 3.00 LACS 988807300 25.07.2024 3.00 LACS 25.07.	14.		ਪਿੰਡ ਰਾਜਗੜ੍ਹ, ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਐਕਸੀਲੈਂਸ ਫਲੌਰੀਕਲਚਰ ਦੇ ਸੈਂਟਰ, ਦੌਰਾਹਾ, ਬਾਗਬਾਨੀ ਵਿਭਾਗ (ਪੰਜਾਬ) ਵਿਖੇ ਡਰਿੰਪ ਇਰੀਗੇਸ਼ਨ ਸਿਸਟਮ ਲਈ ਵਾਟਰ ਸਟੋਰੇਜ਼ ਟੈਂਕ ਦਾ ਨਿਰਮਾਣ			8194933611 dswc.dswc.ludhia @punjab. g ov.i
ਡਵੀਜ਼ਨ, ਪੀਡਬਲਧੂਡੀ ਵੀ ਅਤੇ ਆਰ, ਬੂੰਧ ਸੰਗਰੂਰ 17. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਸਕੀਮ ਕੁਲਾਰ ਖੁਰਦ ਬਲਾਕ ਤੇ ਜ਼ਿਲ੍ਹਾ ਸੰਗਰੂਰ ਵਿਖੇ ਖ਼ਰਾਬ ਹੋਏ ਟਿਊਬਵੈਲ ਦੀ ਸਥਾਨ ਐਂਡ ਸੈਨੀਟੇਸ਼ਨ ਡਵੀਜ਼ਨ, ਸੰਗਰੂਰ 18. ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਡਵੀਜ਼ਨ, ਪੀਡਬਲਧੂਡੀ ਵੀ ਅਤੇ ਆਰ, ਬੂੰਧ ਐਸਬੀਐਸ ਨਗਰ 19. ਜ਼ਿਲ੍ਹਾ ਖੇਡ ਅਲੜਰ, ਤਰਨ ਤਾਰਨ 10.07.2024/ 19.88 LACS 25.07.2024 19.88 LACS 25.07.2024 19.88 LACS 25.07.2024 19.88 LACS 25.07.2024 19.88 LACS 25.07.2024 19.88 LACS 25.07.2024 11.07.2024/ 25.07.2024 18.07.2024/ 19.08 LACS 25.07.2024 19.08 LACS 25.07.2024 19.08 LACS 25.07.2024/ 25.07.2024 19.08 LACS 25.07.2024/ 25.07.2024 19.08 LACS 25.07.2024/ 25.07.2024/ 11.07.2024/ 25.07.2024 11.07.2024/ 26.07.2024/ 27.07.2024/ 28.08.08.08.08.08.08.08.08.08.08.08.08.08	15.		ਵਿਰਾਸਤ-ਏ-ਖਾਲਸਾ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਾਰਕਿੰਗ ਲੌਂਟ ਲੀਜ਼ 'ਤੇ ਦੇਣਾ	12.07.2024 / 19.07.2024		9876714007 engineering@kho .in
ਲੋਡ ਸੈਨੀਟੇਸ਼ਨ ਡਵੀਜ਼ਨ, ਸੰਗਰੂਰ ਤੋਂ ਨਵਾਂ ਡੂੰਘਾ ਟਿਊਬਵੈਲ ਸਾਈਜ਼ 250ਐਮਐਮ x200ਐਮਐਮ x200ਐhਐh x200ਐhh x200ਐhਐh x200ਐhਐh x200ਐhਐh x200ਐhh x200	16.	ਡਵੀਜ਼ਨ, ਪੀਡਬਲਯੂਡੀ ਬੀ ਅਤੇ ਆਰ,	ਐਮ.ਸੀ. ਸੁਨਾਮ ਵਿਚ 3 ਨੰ ਸੜਕਾਂ ਦੇ ਰੋਟ ਕੱਟ ਨੂੰ ਬਹਾਲ ਕਰਨਾ		1.00 LACS	9888079005 xenprovincialsan @yahoo.com
ਡਵੀਜ਼ਨ, ਪੀਡਬਲਯੂਡੀ ਬੀ ਅਤੇ ਆਰ, ਭਾਰ ਅੰਸਬੀਐਂਸ ਨਗਰ ਸ਼ਲਾ ਹੈ ਹੋ ਹੈ.	17.		'ਤੇ ਨਵਾਂ ਡੂੰਘਾ ਟਿਊਬਵੈਲ ਸਾਈਜ਼ 250ਐਮਐਮ x200ਐੱਮਐਮ ਆਈ/ਡੀ 200 ਮੀਟਰ ਤੱਕ ਡੂੰਘਾ		19.03 LACS	7392900000 xenphsangrur@y o.in
25.07.2024 dsotarmtaran1€com ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਕੰਮ, ਓਐਕਐਸਆਰ ਦੀ ਮੁਰੰਸਟ (ਪੀਆਈਡੀਬੀ ਪ੍ਰੋਗਰਾਮ ਅਧੀਨ) 21. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਸਕੀਮ ਟਿਮੋਵਾਲ, ਬਲਾਕ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਟਿਊਬਵੇਲ, ਸਿਵਲ 22.07.2024 22.07.2024 22.07.2024 1.56 LACS 988878430 eg_ms_2, 2.83€ 2.00.co.in 21. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਮੁੰਗਤਸ ਸਾਹਿਬ ਦੇ ਮੁਰੰਸਤ ਸਾਹਿਬ (ਇਸੀਏ/ਪੀਆਈਡੀਬੀ ਪ੍ਰੋਗਰਾਮ ਅਧੀਨ) 22. ਕਾਰਜਕਾਰੀ ਇੰਜੀਨੀਅਰ, ਬਿਲਡਿੰਗ ਐਂਡ ਸਨੋਟੇ ਲਈ (ਇਸੀਏ/ਪੀਆਈਡੀਬੀ ਅਧੀਨ) 23. ਕਾਰਜਕਾਰੀ ਇੰਜੀਨੀਅਰ, ਬਿਲਡਿੰਗ ਐਂਡ ਆਹਿਰ ਕੈਨਲ ਅਤੇ ਗਰਾਉਂਡ ਵਾਟਰ ਡਵੀਜ਼ਨ ਅਬੋਧਰ ਦੇ ਠੀਕ ਹੋਣ ਵਾਲੇ /ਕੇਡਮ ਟੀਐਂਡਪੀ/ਸਟਾਕ 11.07.2024/ 05.08.2024 11.07.2024/ 17.350 819681733 eworkshop38 il.com 24. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਕੀਮ ਸਾਹਿਬ ਰੇਦ ਲੀ ਸੰਦਰ ਦੇ ਤੋਂ ਕੁੱਧ ਦੀ ਸ਼ੁਰੰਸ਼ ਸਾਹਿਬ ਤੋਂ ਤੋਂ 1 ਨੇ ਵਾਟਕ ਪਟਿਆਲਾ ਤੋਂ ਰਾਜਬਾਹਾ ਰੇਡ 'ਤੇ 24 ਘੰਟੇ ਵਾਟਰ ਸਪਲਾਈ ਸਕੀਮ ਲਈ ਪਾਈਪ ਵਿਛਾਉਣ ਲਈ ਬਣਾਏ ਗਏ ਰੇਡ ਕੇਂਟ ਦੀ ਮੁਰੰਸਤ ਆਹਿਰ, ਬਾਰੇ ਪਾਈਪ ਵਿਛਾਉਣ ਲਈ ਬਣਾਏ ਗਏ ਰੇਡ ਕੇਂਟ ਦੀ ਮੁਰੰਸਤ ਆਹਿਰ, ਬਾਰੇ ਸ਼ਿੰਸ਼ਨੀਅਰ, ਵਾਟਰ ਸਪਲਾਈ ਕੀਮਨੀਆਰ, ਵਾਟਰ ਸਪਲਾਈ ਕੀਮਨੀਆਰ ਦੀ ਸੀ ਮੁਹਾਤੀਆਰ ਕੀਮਨੀਆਰ ਦੀ ਸੀ ਮੁਲਨੀ ਨੇ 2, ਪੀਡਬਲਯੂ ਡੀ ਬੀਐਂਡ ਆਰ. ਬੁੱਧਰ ਵਿੱਚ ਸਿੰਦਰ ਦੇ ਸ਼ਿੰਦਰ ਵਾਈਟਿੰਗ ਸਿਸਆਮ ਦੀ ਸੀ ਪੀਡਪੀਆਰ ਸੰਦਰਨ ਦੇ ਸਾਹਿਬੀਆਰ ਸੰਦਰਨ ਦੇ ਸੰਦਰਨ ਦੇ ਸ਼ਿੰਦਰ ਵਾਈਟਿੰਗ ਸਿਆਮ ਦੀ ਸੀ 11.07.2024/ 11.85 998811888 ਸ਼ਿੰਦਰ ਵਿੰਚਰ ਵਾਈਟਿੰਗ ਸਿਆਮ ਦੀ ਸੀ 19.07.2024 11.85 998811888 ਸ਼ਿੰਦਰ ਵਿੰਚਰ ਵਾਈਟਿੰਗ ਸਿਆਮ ਦੀ ਸੀ 19.07.2024 11.85 998811888 ਵਿੰਚਰ ਵਾਲੀਟਿੰਗ ਸਿਆਮ ਦੀ ਸੀ 19.07.2024 11.85 998811888 ਵਿੰਚਰ ਵਾਰਜਕੀ ਇੰਜੀਨੀਅਰ, ਉਸਾਰੀ ਮੁਕਰ ਤੋਂ ਹੋਣ ਕਾਰ ਵਿੱਚ ਸਿੰਦਰ ਵਿੱਚ ਸੰਦਰ ਵਿੱਚ ਸੰਦਰ ਵਾਈਟਿੰਗ ਸਿਆਮ ਦੀ ਸੀ 19.07.2024 11.00 987822999 elect.dlw.bil@g ਤੋਂ ਬਰਿਆਰ ਵਾਰ ਵਿੱਚਰ ਵਿੱਚਰ ਸਿੰਦਰ ਵਿੱਚਰ ਵਿੱਚਰ ਵਿੱਚਰ ਸਿੰਦਰ	18.	ਡਵੀਜ਼ਨ, ਪੀਡਬਲਯੁਡੀ ਬੀ ਅਤੇ ਆਰ,	ਸ਼੍ਰੀ ਚਮਕੌਰ ਸਾਹਿਬ ਵਿਖੇ ਐਸਡੀਐਮ ਦਫਤਰ ਦੀ ਅਪਗ੍ਰੇਡੇਸ਼ਨ ਅਤੇ ਨਵੀਨੀਕਰਨ		9.88 LACS	97799-7008 ee.pd.moh.pwd@ jab. g ov.in
ਕੇਮ, ਓਐਚਐਸਆਰ ਦੀ ਮੁਰੰਮਤ (ਪੀਆਈਡੀਬੀ ਪੁੰਗਰਾਮ ਅਧੀਨ) 22.07.2024 ee_rws_2_as/6	19.	ਜ਼ਿਲ੍ਹਾ ਖੇਡ ਅਫ਼ਸਰ, ਤਰਨ ਤਾਰਨ			1.89 LACS	9872319204 dsotarntaran1@g .com
ਲੀੱਡ ਸੈਨੀਟੇਸ਼ਨ ਡਵੀਜ਼ਨ ਮਲੌਂਟ (ਸ਼੍ਰੀ (ਏਸੀਏ/ਪੀਆਈਡੀਬੀ ਅਧੀਨ) 22. ਕਾਰਜਕਾਰੀ ਇੰਜੀਨੀਅਰ, ਬਿਲਡਿੰਗ ਐਂਡ ਅਬੋਹਰ ਕੈਨਲ ਅਤੇ ਗਰਾਉਂਡ ਵਾਟਰ ਡਵੀਜ਼ਨ ਅਬੋਹਰ ਦੇ ਠੀਕ ਹੋਣ ਵਾਲੇ/ਕੇਡਮ ਟੀਐੱਡਪੀ/ਸਟਾਕ 11.07.2024/ 05.08.2024/ 05.08.2024 11.07.2024/ 05.08.2024/ 0	20.		ਵਾਟਰ ਸਪਲਾਈ ਸਕੀਮ ਟਿਮੋਵਾਲ, ਬਲਾਕ ਜੇਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਟਿਊਬਵੈਲ, ਸਿਵਲ ਕੈਮ, ਓਐਚਐਸਆਰ ਦੀ ਮੁਰੰਮਤ (ਪੀਆਈਡੀਬੀ ਪ੍ਰੋਗਰਾਮ ਅਧੀਨ)		1.56 LACS	9888784300 ee_rws_2_asr@y o.co.in
ਸਟੋਰ ਡਵੀਜ਼ਨ, ਪੰਜਾਬ ਚੰਡੀਗੜ੍ਹ ਸਮਝਾਰ ਤੀਰਾੜ੍ਹ ਸ਼ਹਿਤਮਾਂ ਦਾ ਨਿਪਟਾਰਾ ਹਨ.08.2024 ਸਿ0USAND ਦਿਆਈ. ਸੀ05.08.2024 ਸਿ0USAND ਦੁਆਈ. ਸੀ05.08.2024 ਸੀ05.08.2024 ਸਿ0USAND ਦੁਆਈ. ਸੀ05.09.2024 ਸੀ05.09.2024 ਸਿ0USAND ਦੁਆਈ. ਸੀ05.09.2024 ਸਿ0USAND ਦੁਆਈ. ਸੀ05.09.2024	21.	ਐਂਡ ਸੈਨੀਟੇਸ਼ਨ ਡਵੀਜ਼ਨ ਮਲੌਟ (ਸ੍ਰੀ ਮੁਕਤਸਰ ਸਾਹਿਬ)			1.26 LACS	7696255352 xen_malout@yal co.in
ਡਵੀਜ਼ਨ ਨੰ -1, ਪੀਡਬਲਯੂਡੀ ਬੀ ਅਤੇ ਆਈ ਪਵਿਲਾਉਣ ਲਈ ਬਣਾਏ ਗਏ ਰੋਡ ਕੱਟ ਦੀ ਮੁਰੰਮਤ 24.07.2024 THOUSAND eepd1ptapwdp ail.com 24. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਵੀਜ਼ਨ ਨੰ -1, ਚੰਡੀਗੜ੍ਹ ਸੰਸ਼ਾਲਨ । ਬਲਾਕ ਏ ਅਤੇ ਬੀ, ਪੰਜਾਬ ਭਵਨ ਨਵੀਂ ਦਿੱਲੀ ਵਿਖੇ ਫਾਇਰ ਫਾਈਟਿੰਗ ਸਿਸਅਮ ਦੀ ਸੀ 22.07.2024 THOUSAND eegwd1@yah ਇੱਖੇ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਨੰ 2, ਪੀ.ਡਬਲਯੂ.ਡੀ ਬੀ.ਐੱਡ.ਆਰ. ਬੁੱਚ ਬਠਿੰਡਾ (ਪੰਜਾਬ) ਵਿਖੇ ਸਹਿਕਾਰੀ ਸੁਸਾਇਟੀ ਦੇ ਸ਼ੈਡ ਦਾ ਨਿਰਮਾਣ 11.85 ਸਮਹਾਨ.2024 11.85 ਸਮਹਾਨ.2024 11.85 ਸਮਹਾਨ.2024 11.85 ਸਮਹਾਨ.2024 11.85 ਸਮਹਾਨ.2024 17.00 ਸਫ਼ਨਿੰਡਜ਼ਨ ਨੰ ਕਾਰਜਕਾਰੀ ਇੰਜੀਨੀਅਰ, ਇਲੈਕਟ੍ਰੀਕਲ ਡਵੀਜ਼ਨ ਪੰਜਾਬ ਪੀ.ਡਬਲਯੂ.ਡੀ ਕੀ.ਐੱਡ.ਆਰ. ਬੁੱਚ ਬਠਿੰਡਾ (ਪੰਜਾਬ) ਵਿਖੇ ਸਹਿਕਾਰੀ ਸੁਸਾਇਟੀ ਦੇ ਸ਼ੈਡ ਦਾ ਨਿਰਮਾਣ 19.07.2024 17.00 ਸਫ਼ਨਿੰਡਜ਼ਨ ਪੰਜਾਬ ਪੀ.ਡਬਲਯੂ.ਡੀ ਕੀ.ਐੱਡ.ਆਰ. ਬੁੱਚ ਬਠਿੰਡਾ ਬਾਦਲ-ਲੰਬੀ ਰੋਡ ਨੇੜੇ ਹੈਲੀਪੈਡ, ਪਿੰਡ ਕਝਹਰਨੀ ਜ਼ਿਲ੍ਹਾ ਬਠਿੰਡਾ ਵਿਖੇ ਸੀ-ਪਾਈਟੇ ਕੈਂਪ ਦਾ ਨਵੀਨੀਕਰਨ/ਸਮਾਰਟ ਬਣਾਉਣਾ (ਗ੍ਰਿਡ ਸੋਲਰ ਸਿਸਟਮ 15ਕਿਲਵਾਟ ਮੁਹੱਈਆ ਕਰਾਉਣਾ) ਰੁ.846945 ਰਹਾਂ ਅਗਾਉਂ ਜਾਣ-ਕਾਰੀ ਅਤੇ ਸੋਧ ਤੇ ਵਾਧਾ ਜੇਕਰ ਕੋਈ ਹੋਇਆ ਲਈ ਕਿਰਪਾ ਕਰਕੇ ਦੇਖੋ : swcpunjab.gov.in,dwss.punjab.gov.in,https://dwss.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,www.eproc.punjab.gov.in,w	22.	ਕਾਰਜਕਾਰੀ ਇੰਜੀਨੀਅਰ, ਬਿਲਡਿੰਗ ਐਂਡ ਸਟੋਰ ਡਵੀਜ਼ਨ, ਪੰਜਾਬ ਚੰਡੀਗੜ੍ਹ				8196817336 eeworkshop38@ il.com
ਲੈਂਡ ਸੈਨੀਟੇਸ਼ਨ ਡਵੀਜ਼ਨ ਨੰ-1, ਚੰਡੀਗੜ੍ਹ ਜੈਚਾਲਨ। ਬਲਾਕ ਏ ਅਤੇ ਬੀ, ਪੰਜਾਬ ਭਵਨ ਨਵੀਂ ਦਿੱਲੀ ਵਿਖੇ ਫਾਇਰ ਫਾਈਟਿੰਗ ਸਿਸਅਮ ਦੀ ਸੀ 22.07.2024 THOUSAND eegwd1@yah ਵਿਖੇ 25. ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਨੰ 2, ਪੀਡਬਲਯੂ ਡੀ ਬੀ.ਐੱਡ.ਆਰ. ਬ੍ਰਾਂਚ ਬਠਿੰਡਾ 26. ਕਾਰਜਕਾਰੀ ਇੰਜੀਨੀਅਰ, ਇਲੈਕਟ੍ਰੀਕਲ ਬਾਦਲ-ਲੰਬੀ ਰੋਡ ਨੇੜੇ ਹੈਲੀਪੈਂਡ, ਪਿੰਡ ਕਬਰਰਨੀ ਜ਼ਿਲ੍ਹਾ ਬਠਿੰਡਾ ਵਿਖੇ ਸੀ-ਪਾਈਟੇ ਕੈਂਪ ਦਾ ਹੈ4.07.2024 17.00 987822999 ਫਵੀਜ਼ਨ ਪੰਜਾਬ ਪੀਡਬਲਯੂ ਡੀ ਨਵੀਨੀਕਰਨ/ਸਮਾਰਟ ਬਣਾਉਣਾ (ਗ੍ਰਿਡ ਸੋਲਰ ਸਿਸਟਮ 15ਕਿਲੋਵਾਟ ਮੁਹੱਈਆ ਕਰਾਉਣਾ) ਰੁ 846945 17.00 987822999 ਹੋਰ ਅਗਾਉਂ ਜਾਣਕਾਰੀ ਅਤੇ ਸੋਧ ਤੇ ਵਾਧਾ ਜੇਕਰ ਕੋਈ ਹੋਇਆ ਲਈ ਕਿਰਪਾ ਕਰਕੇ ਦੇਖੋ : swcpunjab.gov.in,dwss.punjab.gov.in,https://dwss.punjab.gov.in,htt	23.	ਡਵੀਜ਼ਨ ਨੰ -1, ਪੀਡਬਲਯੂਡੀ ਬੀ ਅਤੇ				9888821419 eepd1ptapwdpb@ ail.com
2, ਪੀ.ਡਬਲਯੂ.ਡੀ ਬੀ.ਐੱਡ.ਆਰ. ਬ੍ਰਾਂਚ ਬਠਿੰਡਾ 26. ਕਾਰਜਕਾਰੀ ਇੰਜੀਨੀਅਰ, ਇਲੈਕਟ੍ਰੀਕਲ ਡਵੀਜ਼ਨ ਪੰਜਾਬ ਪੀ.ਡਬਲਯੂ.ਡੀ ਨਵੀਨੀਕਰਨ/ਸਮਾਰਟ ਬਣਾਉਣਾ (ਗ੍ਰਿਡ ਸੋਲਰ ਸਿਸਟਮ 15ਕਿਲੌਵਾਟ ਮੁਹੱਈਆ ਕਰਾਉਣਾ) (18.07.2024 17.00 THOUSAND Pelect.div.bti@gma ਬੀ.ਐੱਡ.ਆਰ. ਬ੍ਰਾਂਚ ਬਠਿੰਡਾ ਕੁਡੀ ਨਵੀਨੀਕਰਨ/ਸਮਾਰਟ ਬਣਾਉਣਾ (ਗ੍ਰਿਡ ਸੋਲਰ ਸਿਸਟਮ 15ਕਿਲੌਵਾਟ ਮੁਹੱਈਆ ਕਰਾਉਣਾ) (18.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (18.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (19.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (19.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (19.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (19.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (19.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (19.07.2024 17.00 THOUSAND Pelect.div.bti@gma ਸ਼ੀ.ਐੱਡ.ਆਰ. ਬ੍ਰਾਂਚ ਬਠਿੰਡਾ ਰੁਲ 46945 (19.07.2024 18.07.2024 18.07.2024 (19.07.2024 18.07.2024 18.07.2024 (19.07.2024 18.07.2024 18.07.2024 (19.07.2024 18.07.2024 18.07.2024 (19.07.2024 18.07.2024 (19.07.2024 18.07.2024 18.07.2024 (19.07.2024 18.07.2024 (19.07.2024 18.07.2024 (19.07.2024 18.07.2024 (19.07.2024 18.07.2024 (19.07.2024 18.07.2024 (19.07.2024 (19.07.2024 18.07.2024 (19.07.2024 (19.07.2024 18.07.2024 (19.07.20	24.	ਐਂਡ ਸੈਨੀਟੇਸ਼ਨ ਡਵੀਜ਼ਨ ਨੰ-1, ਚੰਡੀਗੜ੍ਹ	ਸੰਚਾਲਨ। ਬਲਾਕ ਏ ਅਤੇ ਬੀ, ਪੰਜਾਬ ਭਵਨ ਨਵੀਂ ਦਿੱਲੀ ਵਿਖੇ ਫਾਇਰ ਫਾਈਟਿੰਗ ਸਿਸਅਮ ਦੀ ਸੀ			9872519223 eegwd1@yahoo
ਡਵੀਜ਼ਨ ਪੰਜਾਬ ਪੀ.ਡਬਲਯੂ.ਡੀ ਨਵੀਨੀਕਰਨ/ਸਮਾਰਟ ਬਣਾਉਣਾ (ਗ੍ਰਿਡ ਸੋਲਰ ਸਿਸਟਮ 15ਕਿਲੋਵਾਟ ਮੁਹੱਈਆ ਕਰਾਉਣਾ) 18.07.2024 THOUSAND elect.div.bti@g ਬੀ.ਐਂਡ.ਆਰ. ਬ੍ਰਾਂਚ ਬਠਿੰਡਾ ਰੁ 846945 om ਹੋਰ ਅਗਾਉਂ ਜਾਣਕਾਰੀ ਅਤੇ ਸੋਧ ਤੇ ਵਾਧਾ ਜੇਕਰ ਕੋਈ ਹੋਇਆ ਲਈ ਕਿਰਪਾ ਕਰਕੇ ਦੇਖੋ : swcpunjab.gov.in,dwss.punjab.gov.in,https://dwss.punjab.gov.in/,https://dw	25.	2, ਪੀ.ਡਬਲਯੂ.ਡੀ ਬੀ.ਐਂਡ.ਆਰ. ਬ੍ਰਾਂਚ	ਪਿੰਡ ਬਾਘਾ ਜ਼ਿਲ੍ਹਾ ਬਠਿੰਡਾ (ਪੰਜਾਬ) ਵਿਖੇ ਸਹਿਕਾਰੀ ਸੁਸਾਇਟੀ ਦੇ ਸ਼ੈਂਡ ਦਾ ਨਿਰਮਾਣ			9988118880 xenc2bti@gmail.
swcpunjab.gov.in,dwss.punjab.gov.in,https://dwss.punjab.gov.in/,https://pbsports.punjab.gov.in,irrigation.punjab.gov.in,www.eproc.punjab.gov.in,www.		ਡਵੀਜ਼ਨ ਪੰਜਾਬ ਪੀ.ਡਬਲਯੂ.ਡੀ ਬੀ.ਐਂਡ.ਆਰ. ਬ੍ਰਾਂਚ ਬਠਿੰਡਾ	ਨਵੀਨੀਕਰਨ/ਸਮਾਰਟ ਬਣਾਉਣਾ (ਗ੍ਰਿਡ ਸੋਲਰ ਸਿਸਟਮ 15ਕਿਲੋਵਾਟ ਮੁਹੱਈਆ ਕਰਾਉਣਾ) ਰੁ 846945			9878229992 elect.div.bti@gm om
	swcpi	unjab.gov.in,dwss.punjab.gov.in,https:		c.punjab.gov.in,www	v.	RO Code : 26/12/990/2023/3 1

Rajinder Singh, Publisher & Printer: printed at Jagjit Publishing Company Private Limited, D-12, Industrial Area, Phase-1, Mohali and Published from 2512, Sector, 35-C, Chandigarh. Bhola Singh Preet Dy. News Editor (Responsible for selection of News Under PRB Act) email: spokesmanphoto@gmail.com Phone (Mohali): +91-172-3047671-73 Fax: +91-172-3047676/85/86/87 Chd.Office: 5083424, 2542033 Fax: +91-172-2542488. RNI NO. CHA PUN/2005/15875. WPP Postal Regd. No. CHD/108/09-11.